

ਕਾਰੋਬਾਰੀ ਲੋਨ ਫ੍ਰਾਮ-ਲਾਈਨ ਓਵਰਡ੍ਰਾਫਟ

Version 3 / 2012.02



BUSINESSLOAN
HDFC BANK
We understand your world

ਅਰਜ਼ੀ ਫਾਰਮ

ਲੜੀ ਨੰਬਰ:

ਸੋਰਸਿੰਗ ਵੇਰਵੇ

CRMNext/LTS ਨੰ. ਵਿਕਰੀ ਪ੍ਰੋਮੋ ਕੋਡ ਲੀਡ ਜਨਰੇਟਰ ਫਿਨਵੇਅਰ ਬ੍ਰਾਂਚ ਕੋਡ
ਜੇਕਰ DSA-DSA ਨਾਮ DSA ਵਿਕਰੇਤਾ ਕੋਡ
ਸਰੋਤ ਅਧਿਕਾਰੀ SE ਕੋਡ TSE ਕੋਡ TL ਕੋਡ
SM ਕੋਡ ਟਾਈਮਪ ਦਾ ਨਾਮ

ਉਪ ਸਰੋਤ (ਕਿਰਪਾ ਕਰਕੇ ਇੱਕ ਚੱਕਰ ਲਗਾਓ) LTS / OPN / XSL / ATM / SMS / TEL / PBK / INW / ENW / CCP / NET / NCQ / COP / EML / CHT / CLK / BBZ / OTH

ਕਰਜ਼ੇ ਦੇ ਵੇਰਵੇ

ਬੈਨਕੀ ਕੀਤਾ ਕਰਜ਼ਾ ਹੁ. ਲੋਨ ਦੀ ਮਿਆਦ (ਮਹੀਨੇ)
ਮੌਜੂਦਾ ਕਰਜ਼ੇ ਦੀ ਰਕਮ (ਰੁਪਏ) ਮੌਜੂਦਾ ਲੋਨ ਖਾਤਾ ਨੰ.
ਕਰਜ਼ੇ ਦਾ ਮਕਸਦ ☐ ਖੇਤੀਬਾੜੀ/ਕਿਸਾਨੀ ☐ ਡੇਅਰੀ/ਪਿਗਰੀ/ਪੋਲਟਰੀ/ਮਧੂ ਮੱਖੀ ਪਾਲਣ ☐ ਸਿੰਚਾਈ/ਵਾਢੀ/ਫਿਜ਼ਕਾਮ/ਨਦੀਨ/ਗਰੇਡਿੰਗ/ਛਾਂਟੀ
☐ ਖੇਤੀ ਉਤਪਾਦ ਦੀ ਢੋਆ-ਢੁਆਈ ☐ ਫੂਡ ਪ੍ਰੋਸੈਸਿੰਗ ਯੂਨਿਟ ☐ ਖਾਦ, ਕੀਟਨਾਸ਼ਕਾਂ, ਬੀਜਾਂ ਆਦਿ ਦਾ ਵਪਾਰੀ।
☐ ਕੋਲਡ ਸਟੋਰੇਜ/ਵੇਅਰਹਾਊਸ ☐ ਆਯੁਰਵਿਦ/ਕਮਿਸ਼ਨ ਏਜੰਟ ☐ ਕਾਰੋਬਾਰ ਦਾ ਵਿਸਤਾਰ
☐ ਕੰਮਕਾਜੀ ਪੁੰਜੀ ਦੀ ਲੋੜ ☐ ਕਾਰੋਬਾਰੀ ਸਥਾਨਾਂ ਦੀ ਖਰੀਦ/ਮੁਰੰਮਤ ☐ ਉਪਕਰਣ/ਟੂਲ ਦੀ ਖਰੀਦ/ਮੁਰੰਮਤ
☐ ਘਰ ਦੀ ਮੁਰੰਮਤ ☐ ਕੰਪਿਊਟਰ/ਆਫਿਸ ਫਰਨੀਚਰ ☐ ਸਿੱਖਿਆ
☐ ਵਿਆਹ ☐ ਯਾਤਰਾ ☐ ਕੋਈ ਹੋਰ (ਕਿਰਪਾ ਕਰਕੇ ਦੱਸੋ)

ਵਿਅਕਤੀ

☐ ਬਿਨੈਕਾਰ ☐ ਸਹਿ-ਬਿਨੈਕਾਰ
ਸਿਰਲੇਖ: ☐ ਸ਼੍ਰੀਮਾਨ ☐ ਭੁਮਾਰੀ ☐ ਡਾਕਟਰ ☐ ਕੋਈ ਹੋਰ
ਬਿਨੈਕਾਰ ਦਾ ਨਾਮ
ਨਾਮ ਦਾ ਪਹਿਲਾ ਹਿੱਸਾ ਨਾਮ ਦਾ ਵਿਚਕਾਰਲਾ ਹਿੱਸਾ ਨਾਮ ਦਾ ਆਖਰੀ ਹਿੱਸਾ
ਪਿਤਾ/ਪਤੀ ਦਾ ਨਾਮ
ਨਾਮ ਦਾ ਪਹਿਲਾ ਹਿੱਸਾ ਨਾਮ ਦਾ ਵਿਚਕਾਰਲਾ ਹਿੱਸਾ ਨਾਮ ਦਾ ਆਖਰੀ ਹਿੱਸਾ
ਜਨਮ ਤਾਰੀਖ ਲਿੰਗ ☐ ਮਰਦ ☐ ਔਰਤ ☐ ਤੀਜਾ ਲਿੰਗ
ਪੈਨ ਕਾਰਡ ਨੰਬਰ ਇਸ ਸਮੇਂ ਤੋਂ ITR ਦਾਇਰ ਕਰ ਰਹੇ
ਵਿਆਹਤਾ ਸਥਿਤੀ ☐ ਵਿਵਾਹਿਤ ☐ ਅਣਵਿਆਹੇ ☐ ਕੋਈ ਹੋਰ (ਕਿਰਪਾ ਕਰਕੇ ਦੱਸੋ) ਵਿੱਤੀ ਨਿਰਭਰਤਾ
ਮੌਜੂਦਾ ਪਤਾ (ਨਿਵਾਸ)

ਕਿਰਪਾ ਕਰਕੇ ਇੱਥੇ
ਆਪਣੀ ਫੋਟੋ ਲਗਾਓ
ਅਤੇ ਦਸਤਖਤ ਕਰੋ

ਸਥਾਨਚਿੰਨ੍ਹ
ਸ਼ਹਿਰ
ਰਾਜ
ਦੇਸ਼
ਪਿਨ ਕੋਡ
ਸੰਪਰਕ ਵੇਰਵੇ ਦੇਸ਼ ਦਾ ਕੋਡ STD
ਦੇਸ਼ ਦਾ ਕੋਡ ਪੀਐਚ-2
ਮੋਬਾਈਲ ☐ ਕਿਰਪਾ ਕਰਕੇ ਬੈਂਕ ਤੋਂ ਐਸ.ਐਮ.ਐਸ. ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ
ਈ-ਮੇਲ ☐ ਕਿਰਪਾ ਕਰਕੇ ਬੈਂਕ ਤੋਂ ਈ-ਮੇਲ ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ
ਸਥਾਈ ਪਤਾ (ਨਿਵਾਸ)
ਸਥਾਨਚਿੰਨ੍ਹ
ਸ਼ਹਿਰ
ਰਾਜ
ਦੇਸ਼
ਪਿਨ ਕੋਡ
ਸੰਪਰਕ ਵੇਰਵੇ ਦੇਸ਼ ਦਾ ਕੋਡ STD
ਪੀਐਚ-1 ਪੀਐਚ-2
ਮੋਬਾਈਲ ☐ ਕਿਰਪਾ ਕਰਕੇ ਬੈਂਕ ਤੋਂ ਐਸ.ਐਮ.ਐਸ. ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ

ਧਰਮ ਰਾਸ਼ਟਰੀਅਤਾ ਸ਼੍ਰੇਣੀ ☐ SC ☐ ST ☐ OBC ☐ ਹੋਰ (ਕਿਰਪਾ ਕਰਕੇ ਦੱਸੋ)
ਸਰੀਰਕ ਵਿਕਲਾਂਗਤਾ ☐ ਹਾਂ ☐ ਨਹੀਂ

ਮੈਂ/ਅਸੀਂ ਇਸ ਦੁਆਰਾ ਘੋਸ਼ਣਾ ਕਰਦਾ/ਕਰਦੀ/ਕਰਦੇ ਹਾਂ ਕਿ ਉਪਰ ਦਿੱਤੀ ਗਈ ਜਾਣਕਾਰੀ ਸੱਚੀ ਅਤੇ ਸਹੀ ਹੈ।

ਗਾਹਕ ਦੇ ਦਸਤਖਤ

ਵਿਅਕਤੀ

ਮੌਜੂਦਾ ਰਿਹਾਇਸ਼ ਵਿੱਚ ਸਾਲਾਂ ਦੀ ਸੰਖਿਆ

ਰਿਹਾਇਸ਼ ਦੀ ਕਿਸਮ

ਵਿਦਿਅਕ ਯੋਗਤਾ

ਸਵੇਰਜ਼ਗਾਰ-ਵਿੱਚ ਲੱਗੇ ਪੇਸ਼ਾਵਰ

ਮੁਹਾਰਤ (ਜੇ ਕੋਈ ਹੋਵੇ)

ਸਥਾਈ ਨਿਵਾਸ ਵਿੱਚ ਸਾਲਾਂ ਦੀ ਸੰਖਿਆ

ਮਾਪਿਆਂ ਦੀ ਮਲਕੀਅਤ

ਗ੍ਰੈਜੂਏਟ

CA

ਕੋਈ ਹੋਰ (ਕਿਰਪਾ ਕਰਕੇ ਦੱਸੋ)

ਸ਼ਹਿਰ ਵਿੱਚ ਸਾਲਾਂ ਦੀ ਸੰਖਿਆ

ਰੂਪਏ ਸ਼ਾਮ

ਕੋਈ ਹੋਰ (ਕਿਰਪਾ ਕਰਕੇ ਦੱਸੋ)

MBA

ਇੰਜੀਨੀਅਰ

ਤਰਜਮੀ ਡਾਕ ਪਤਾ

ਮੌਜੂਦਾ ਨਿਵਾਸ

ਸਥਾਈ ਨਿਵਾਸੀ

ਦਫਤਰ

ਕਾਰੋਬਾਰੀ ਵੇਰਵੇ

ਫਰਮ/ਕੰਪਨੀ ਦਾ ਨਾਮ

ਫਰਮ/ਕੰਪਨੀ ਦਾ ਪਤਾ

ਸਥਾਨਚਿੰਨ੍ਹ

ਸ਼ਹਿਰ

ਰਾਜ

ਦੇਸ਼

ਪਿਨ ਕੋਡ

ਦੇਸ਼ ਦਾ ਕੋਡ

ਸੰਪਰਕ ਵੇਰਵੇ

STD

ਪੀਐਚ-1

ਪੀਐਚ-2

Ext.

Ext.

ਮੋਬਾਈਲ

ਫੈਕਸ ਨੰਬਰ

ਈਮੇਲ

ਫਰਮ/ਕੰਪਨੀ

ਰਜਿਸਟਰਡ ਪਤਾ

ਸਥਾਨਚਿੰਨ੍ਹ

ਸ਼ਹਿਰ

ਰਾਜ

ਦੇਸ਼

ਪਿਨ ਕੋਡ

ਦੇਸ਼ ਦਾ ਕੋਡ

ਸੰਪਰਕ ਵੇਰਵੇ

STD

ਪੀਐਚ-1

ਪੀਐਚ-2

Ext.

Ext.

ਫੈਕਸ ਨੰਬਰ

GST No.:

ਸੰਵਿਧਾਨ

ਕਾਰੋਬਾਰ ਦੀ ਪ੍ਰਕਿਰਤੀ

ਉਦਯੋਗ ਦੀ ਕਿਸਮ

ਇਨਕਾਰਪੋਰੇਸ਼ਨ ਦੀ ਮਿਤੀ

ਕਾਰੋਬਾਰ ਦਾ ਸਥਾਨ

ਇਕੋਲੀ ਮਾਲਕੀ

ਨਿਰਮਾਣ

ਰੀਅਲ ਅਸਟੇਟ ਏਜੰਟ/ਬਿਲਡਰ

ਭਾਈਵਾਲੀ

ਵਪਾਰ/ਪ੍ਰਚੂਨ ਵਿਕਰੇਤਾ/ਬੈਂਕ ਵਿਕਰੇਤਾ

ਸਟਾਕ ਬ੍ਰੋਕਰ

ਪ੍ਰਾਈਵੇਟ ਲਿਮਟਿਡ ਕੰ.

ਪੇਡੀ ਵਿਗਿਆਨੀ/ਕਿਸਾਨ

ਕੋਈ ਹੋਰ (ਕਿਰਪਾ ਕਰਕੇ ਦੱਸੋ)

ਸੇਵਾ ਪ੍ਰਦਾਤਾ

ਕੋਈ ਹੋਰ (ਕਿਰਪਾ ਕਰਕੇ ਦੱਸੋ)

ਪਿਨ ਨੰ.

ਮੌਜੂਦਾ ਕਾਰੋਬਾਰ ਵਿੱਚ ਕੁੱਲ ਸਾਲ

ਪ੍ਰਤੀ ਮਹੀਨਾ

ਕਾਰੋਬਾਰ ਵਿੱਚ ਕੁੱਲ ਸਾਲ

ਕਿਰਾਏ 'ਤੇ ਕਿਰਾਇਆ ਅਦਾ ਕੀਤਾ ਰੁਪਏ

ਵਿੱਤੀ/ਆਮਦਨ ਦੇ ਵੇਰਵੇ

ਸਾਲਾਨਾ ਆਮਦਨ ਰੁਪਏ

ਵਾਧੂ ਆਮਦਨ ਰੁਪਏ

ਕੀ ਤੁਸੀਂ ਐਚ.ਡੀ.ਐਫ.ਸੀ. ਬੈਂਕਿੰਗ ਨਾਲ ਬੈਂਕ ਕਰਦੇ ਹੋ

ਹਾਂ

ਨਹੀਂ

ਕਿਰਾਏ 'ਤੇ

ਖੇਤੀਬਾੜੀ

ਕੋਈ ਹੋਰ (ਕਿਰਪਾ ਕਰਕੇ ਦੱਸੋ)

ਲਈ ਗਈ ਸਹੂਲਤ ਦੀ ਕਿਸਮ	ਖਾਤਾ ਨੰਬਰ/ਕਾਰਡ ਨੰ.	ਕਰਜ਼ ਦੀ ਰਕਮ/ਡਿਪਾਜ਼ਿਟ	ਮਹੀਨਾਵਾਰ ਕਿਸ਼ਤ	ਇਸ ਸਮੇਂ ਤੋਂ ਕਿਸ਼ਤਾਂ	ਬੈਂਕ ਦਾ ਨਾਮ
ਮੌਜੂਦਾ ਕਰਜ਼ਾ - 1					
ਮੌਜੂਦਾ ਕਰਜ਼ਾ - 2					
ਮੌਜੂਦਾ ਕਰਜ਼ਾ - 3					
ਕ੍ਰੈਡਿਟ ਕਾਰਡ					
ਮੌਜੂਦਾ/ਬਚਤ/ਮਿਆਦੀ ਜਮ੍ਹਾਂ					

ਕਿਰਪਾ ਕਰਕੇ ਆਪਣੇ ਪ੍ਰਾਇਮਰੀ ਬੈਂਕਰ ਦੀ ਜਾਣਕਾਰੀ ਦਿਓ

ਬੈਂਕ ਦਾ ਨਾਮ

ਖਾਤਾ ਨੰਬਰ

ਮਲਕੀਅਤ ਵਾਲੀਆਂ ਸੰਪਤੀਆਂ

ਕਾਰ

ਦੇ ਪਹੀਆ ਵਾਹਨ

ਕੰਪਿਊਟਰ

ਬ੍ਰਾਂਚ

ਇਸ ਤਾਰੀਖ ਤੋਂ ਬੈਂਕਿੰਗ ਕਰ ਰਹੇ

ਸਮਾਨ

ਕੋਈ ਹੋਰ (ਕਿਰਪਾ ਕਰਕੇ ਦੱਸੋ)

ਕਿਰਪਾ ਕਰਕੇ ਉਸ ਵਾਹਨ ਦਾ ਵੇਰਵਾ ਦਿਓ ਜੋ ਵਰਤਮਾਨ ਵਿੱਚ ਤੁਹਾਡੇ ਕੋਲ ਹੈ

ਵਾਹਨ ਦੀ ਕੰਪਨੀ/ਮਾਡਲ

ਰਜਿਸਟ੍ਰੇਸ਼ਨ ਨੰ.

ਇਨ੍ਹਾਂ ਦੁਆਰਾ ਫਾਇਨਾਂਸ

ਉਤਪਾਦਨ ਦਾ ਸਾਲ

ਨਿੱਜੀ ਰੈਫਰੈਂਸ

ਉਸੇ ਸ਼ਹਿਰ ਵਿੱਚ ਰਹਿਣ ਵਾਲੇ ਰੈਫਰੈਂਸ ਦਾ ਨਾਮ ਅਤੇ ਪਤਾ। ਇੱਕ ਰੈਫਰੈਂਸ, ਲਾਜ਼ਮੀ ਤੌਰ 'ਤੇ, ਇੱਕ ਰਿਸ਼ਤੇਦਾਰ ਹੋਵੇ, ਬਿਨਕਾਰ ਦੇ ਨਾਲ ਨਾ ਰਹਿੰਦਾ ਹੋਵੇ।

ਨਾਮ	
ਬਿਨਕਾਰ ਨਾਲ ਰਿਸ਼ਤਾ	
ਰਿਹਾਇਸ਼ ਦਾ ਪਤਾ	
ਸਥਾਨਚਿੰਨ੍ਹ	
ਸ਼ਹਿਰ	ਪਿੰਨ
ਕਿੰਨ ਸਾਲਾਂ ਤੋਂ ਬਿਨਕਾਰ ਨੂੰ ਜਾਣਦੇ ਹਨ	
ਸੰਪਰਕ ਵੇਰਵੇ	ਪੀਐਚ-1 STD ਮੋਬਾਈਲ ਨੰਬਰ
ਈ-ਮੇਲ ID	

ਨਾਮ	
ਬਿਨਕਾਰ ਨਾਲ ਰਿਸ਼ਤਾ	
ਰਿਹਾਇਸ਼ ਦਾ ਪਤਾ	
ਸਥਾਨਚਿੰਨ੍ਹ	
ਸ਼ਹਿਰ	ਪਿੰਨ
ਕਿੰਨ ਸਾਲਾਂ ਤੋਂ ਬਿਨਕਾਰ ਨੂੰ ਜਾਣਦੇ ਹਨ	
ਸੰਪਰਕ ਵੇਰਵੇ	ਪੀਐਚ-1 STD ਮੋਬਾਈਲ ਨੰਬਰ
ਈ-ਮੇਲ ID	

ਰਿਸ਼ਤਾ

(ਦੂਜੇ ਬੈਂਕਾਂ ਨਾਲ ਬਿਨਕਾਰ ਦੇ ਸੰਬੰਧਾਂ ਦੇ ਵੇਰਵੇ)

ਹਾਂ ☐ ਨਹੀਂ ☐ ਰਿਸ਼ਤੇ ਦੀ ਪ੍ਰਕਿਰਤੀ

(ਵਿੱਤੀ ਬੈਂਕ ਨਾਲ ਬਿਨਕਾਰ ਦੇ ਸੰਬੰਧਾਂ ਦੇ ਵੇਰਵੇ)

ਹਾਂ ☐ ਨਹੀਂ ☐ ਰਿਸ਼ਤੇ ਦੀ ਪ੍ਰਕਿਰਤੀ

ਬਿਨਕਾਰ ਕਿਸੇ ਵੀ ਬੈਂਕ ਦਾ ਡਾਇਰੈਕਟਰ ਹੈ ਜਾਂ ਕੋਈ ਅਜਿਹੀ ਫਰਮ ਹੈ ਜਿਸ ਵਿੱਚ ਕੋਈ ਵੀ ਡਾਇਰੈਕਟਰ ਭਾਗੀਦਾਰ/ਗਾਰੰਟਰ ਵਜੋਂ ਦਿਲਚਸਪੀ ਰੱਖਦਾ ਹੈ ਜਾਂ ਦੂਜੇ ਬੈਂਕਾਂ ਦੇ ਡਾਇਰੈਕਟਰਾਂ ਦਾ ਰਿਸ਼ਤੇਦਾਰ ਹੈ ਜਾਂ ਅਜਿਹੀ ਫਰਮ ਹੈ ਜਿਸ ਵਿੱਚ ਡਾਇਰੈਕਟਰਾਂ ਦੇ ਰਿਸ਼ਤੇਦਾਰ ਭਾਗੀਦਾਰ ਜਾਂ ਡਾਇਰੈਕਟਰ ਵਜੋਂ ਦਿਲਚਸਪੀ ਰੱਖਦੇ ਹਨ।

ਬਿਨਕਾਰ ਬੈਂਕ ਦਾ ਇੱਕ ਡਾਇਰੈਕਟਰ/ਸੀਨੀਅਰ ਅਧਿਕਾਰੀ/ਡਾਇਰੈਕਟਰ ਜਾਂ ਸੀਨੀਅਰ ਅਧਿਕਾਰੀ ਦਾ ਰਿਸ਼ਤੇਦਾਰ ਹੈ

ਵਾਧੂ ਜਾਣਕਾਰੀ

● ਭੁਗਤਾਨ: ਕਰਕੇ ਦੀ ਅਰਜ਼ੀ 'ਤੇ ਕਾਰਵਾਈ ਕਰਨ ਲਈ ਤੁਹਾਡੇ ਤੋਂ ਕੋਈ ਵੀ ਨਕਦ/ਬੇਅਰਰ ਚੈੱਕ ਨਹੀਂ ਲਿਆ ਗਿਆ ਹੈ। ● ਛੂਟਾ/ਮੁਫਤ ਤੋਹਫ਼ਾ ਜਾਂ ਕੋਈ ਹੋਰ ਵਚਨਬੱਧਤਾ ਜੋ ਐਚ.ਡੀ.ਐਫ.ਸੀ. ਬੈਂਕ ਜਾਂ ਇਸਦੇ ਕਿਸੇ ਵੀ ਅਧਿਕਾਰਤ ਪ੍ਰਤੀਨਿਧੀ(ਆਂ) ਦੁਆਰਾ ਕਰਕੇ ਦੇ ਇਕਰਾਰਨਾਮੇ ਵਿੱਚ ਦਸਤਾਵੇਜ਼ੀ ਤੌਰ 'ਤੇ ਦਰਜ ਨਹੀਂ ਹੈ, ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ● ਅਧਿਕਤਮ ਓਵਰਡ੍ਰਾਫਟ ਸੀਮਾ ਅਤੇ ਵੱਡੇ ਐਚ.ਡੀ.ਐਫ.ਸੀ. ਬੈਂਕ ਦੀ ਆਪਣੀ ਮਰਜ਼ੀ 'ਤੇ ਹੋ ਅਤੇ ਇਸ ਬਾਰੇ ਕੋਈ ਵਚਨਬੱਧਤਾ ਨਹੀਂ ਦਿੱਤੀ ਗਈ ਹੈ। - ਐਪਲੀਕੇਸ਼ਨ ਪ੍ਰੋਸੈਸਿੰਗ ਅਤੇ ਓਵਰਡ੍ਰਾਫਟ ਸਹੂਲਤ ਦੀ ਉਪਲਬਧਤਾ: ਬੈਂਕ ਦੇ ਮਾਪਦੰਡਾਂ ਦੇ ਅਨੁਸਾਰ ਸਾਰੇ ਸੰਬੰਧਿਤ ਕਰਜ਼ਾ ਦਸਤਾਵੇਜ਼ਾਂ ਨੂੰ ਪੂਰਾ ਕਰਨ ਅਤੇ ਜਮ੍ਹਾਂ ਕਰਨ ਦੇ ਸਮੇਂ ਤੋਂ ਲਗਭਗ 10 ਕੰਮਕਾਜੀ ਦਿਨ ਲੱਗਣੇ ਚਾਹੀਦੇ ਹਨ। - ਵਿਆਜ ਦੀ ਦਰ ਅਤੇ ਹੋਰ ਖਰਚੇ: ਵਿਆਜ ਦਰ _____% ਪ੍ਰਤੀ ਸਾਲ ਹੈ ਅਤੇ ਪ੍ਰੋਸੈਸਿੰਗ ਫੀਜ਼ ਸਹੂਲਤ ਦੀ ਰਕਮ ਦਾ _____% ਹੋਵੇਗੀ। - ਸਹੂਲਤ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲੇ 6 ਮਹੀਨਿਆਂ ਦੇ ਅੰਦਰ ਸਹੂਲਤ ਨੂੰ ਬੰਦ ਕਰਨ ਦੀ ਵਿਸ਼ੇਸ਼ਤਾ ਨਹੀਂ ਹੈ। 6 ਮਹੀਨਿਆਂ ਬਾਅਦ, ਸਹੂਲਤ ਨੂੰ ਪੁਰਵ-ਬੰਦ ਕਰਨ, 'ਤੇ ਅਜਿਹੀ ਮਿਤੀ 'ਤੇ ਲਾਗੂ ਕੁੱਲ ਆਪਰੇਟਿੰਗ ਓਵਰਡ੍ਰਾਫਟ ਸੀਮਾ 'ਤੇ 4% ਖਰਚੇ ਲੱਗਣਗੇ। - ਕੁੱਲ ਸਹੂਲਤ ਦੇ ਕਾਰਜਕਾਲ ਦੌਰਾਨ ਸਹੂਲਤ ਦੇ ਕੁਝ ਹਿੱਸੇ ਨੂੰ ਬੰਦ ਕਰਨ ਦੀ ਵਿਸ਼ੇਸ਼ਤਾ ਨਹੀਂ ਹੈ। - ਡੁਪਲੀਕੇਟ ਨੋ ਡਿਊ ਸਰਟੀਫਿਕੇਟ/ਐਨਚਿਸੀ 'ਤੇ ਖਰਚਾ 250/- ਰੁਪਏ ਹੈ [●] / - ਭੁਗਤਾਨ ਨਾ ਕੀਤੀਆਂ ਰਕਮਾਂ ਦੇ ਦੇਰੀ ਨਾਲ ਭੁਗਤਾਨ 'ਤੇ ਚਾਰਜ (ਮੁੱਖ ਬਕਾਇਆ ਦਾ ਹਿੱਸਾ ਜੋ ਉਸ ਮਹੀਨੇ ਲਈ ਸਹੂਲਤ ਦੀ ਸੰਚਾਲਨ ਸੀਮਾ ਤੋਂ ਵੱਧ ਹੈ ਅਤੇ ਨਾਲ ਹੀ ਭੁਗਤਾਨ ਨਾ ਕੀਤੇ ਗਏ ਹੋਰ ਬਕਾਇਆ) ਡਿਫਾਲਟ ਦੀ ਮਿਤੀ ਤੋਂ ਬਕਾਇਆ ਰਕਮ 'ਤੇ 24% ਪ੍ਰਤੀ ਸਾਲ ਹੈ। ਚੈੱਕ / ਐਸ.ਆਈ. / ਏ.ਸੀ.ਐਸ. ਰਿਟਰਨ ਖਰਚੇ (ਅਪਮਾਨ ਲਈ ਬੈਂਕ ਦੇ ਦੀਵਾਨੀ ਅਤੇ ਫੌਜਦਾਰੀ ਅਧਿਕਾਰਾਂ ਅਤੇ ਉਪਦਾਰਾਂ ਪ੍ਰਤੀ ਪੰਖਾਪਤ ਕੀਤੇ ਬਿਨਾਂ): 550/- ਪ੍ਰਤੀ ਘਟਨਾ, ਅਸਲ ਕਾਨੂੰਨੀ ਅਤੇ ਇਤਫਾਕਿਕ ਖਰਚੇ। ਰਾਜ ਦੇ ਲਾਗੂ ਕਾਨੂੰਨਾਂ ਅਨੁਸਾਰ ਸਟੈਂਪ ਡਿਊਟੀ ਅਤੇ ਹੋਰ ਕਾਨੂੰਨੀ ਖਰਚੇ। ● ਕਰਾਸ ਸੇਲ ਉਤਪਾਦਾਂ 'ਤੇ ਖਰਚੇ ਲਾਗੂ ਹੋਣਗੇ, ਜੇਕਰ ਕੋਈ ਹੋਵੇ।

ਤੁਹਾਡਾ ਐਲਾਨ

(1) ਮੈਂ/ਅਸੀਂ ਮੇਰੇ/ਸਾਡੇ ਰਿਹਾਇਸ਼ੀ ਜਾਂ ਭੁਗਤਾਨ ਪਤੇ ਵਿੱਚ ਕਿਸੇ ਵੀ ਰਾਸ਼ਟਰੀ ਬਾਰੇ ਬੈਂਕ ਨੂੰ ਇਸਦੀ ਰੂਪ ਵਿੱਚ ਸੂਚਿਤ ਕਰਾਂਗਾ/ਕਰਾਂਗੀ/ਕਰਾਂਗੇ। (2) ਕਿਰਪਾ ਕਰਕੇ ਤੁਹਾਡੇ ਦੁਆਰਾ ਪ੍ਰਾਪਤ ਕੀਤੀਆਂ ਸਾਰੀਆਂ ਰਕਮਾਂ ਇਸ ਖਾਤੇ ਦੇ ਕਿਸੇ ਇੱਕ ਜਾਂ ਸਾਰੇ ਨਾਮਾਂ 'ਤੇ ਡ੍ਰਿਫਟ ਕਰੋ। (3) ਮੈਂ/ਅਸੀਂ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਕਿ ਵੱਡੇ ਦੱਸੇ ਗਏ ਉਦੇਸ਼ ਲਈ ਵਰਤੇ ਜਾਣਗੇ ਅਤੇ ਸੰਤੋਖੀ ਜਾਂ ਸਮਾਜ ਵਿਰੋਧੀ ਉਦੇਸ਼ਾਂ ਲਈ ਨਹੀਂ ਵਰਤੇ ਜਾਣਗੇ। (4) ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਮੈਂ/ਅਸੀਂ ਭਾਰਤ ਦੇ ਨਾਗਰਿਕ ਹਾਂ। (5) ਮੈਂ/ਅਸੀਂ ਐਚ.ਡੀ.ਐਫ.ਸੀ. ਬੈਂਕ ਇਮਪੀਟਰ ਨੂੰ ਮੇਰੀ ਅਰਜ਼ੀ ਬਾਰੇ ਕੋਈ ਪੁੱਛਗਿੱਛ ਕਰਨ ਲਈ ਅਧਿਕਾਰਤ ਕਰਦਾ/ਕਰਦੀ/ਕਰਦੇ ਹਾਂ। (6) ਮੈਂ/ਅਸੀਂ ਇਸ ਦੁਆਰਾ ਬੈਂਕ ਨੂੰ ਅਧਿਕਾਰਤ ਕਰਦਾ/ਕਰਦੀ/ਕਰਦੇ ਹਾਂ ਅਤੇ ਸਹਿਮਤੀ ਦਿੰਦਾ/ਦਿੰਦੀ/ਦਿੰਦੇ ਹਾਂ, ਕਿ ਉਹ ਬਿਨਾਂ ਕਿਸੇ ਨੋਟਿਸ ਦੇ, ਮੇਰੇ/ਸਾਡੇ ਦੁਆਰਾ ਬੈਂਕ ਤੋਂ ਲਈਆਂ ਜਾਣ ਵਾਲੀਆਂ ਸਹੂਲਤਾਂ ਦੇ ਸੰਬੰਧ ਵਿੱਚ ਕਾਰਵਾਈ ਕੀਤੇ ਗਏ/ਕੀਤੇ ਜਾਣ ਵਾਲੇ ਮੇਰੇ/ਸਾਡੇ ਦੁਆਰਾ ਕਿਤੇ ਕਦੇ ਅਰਜ਼ੀ/ਬਾਧਮ(ਫਾਰਮ)/ਸੰਬੰਧਿਤ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਜਾਣਕਾਰੀ ਦਾ ਜਾਣਕਾਰੀ ਦੀ ਤਸਦੀਕ, ਡ੍ਰਿਫਟ ਨੇਮ ਵਿਸ਼ੇਸ਼ਤਾ, ਜਾਂ ਬੈਂਕ ਵਲੋਂ ਉੱਚਿਤ ਸਮੇਂ ਜਾਣ ਵਾਲੇ ਹੋਰ ਸੰਬੰਧਿਤ ਉਦੇਸ਼ਾਂ ਲਈ ਬੈਂਕ ਦੀਆਂ ਹੋਰ ਸਮਾਵਾਂ/ ਸਹਾਇਕ ਕੰਪਨੀਆਂ/ ਸਹਿਯੋਗੀਆਂ, ਟ੍ਰੇਡਿੰਗ ਥਿਊਰੀ/ਭੇਡਿੰਗ ਵੇਸਟੀਆਂ, ਸੇਵਾ ਪ੍ਰਦਾਤਾਵਾਂ, ਬੈਂਕਾਂ/ਵਿੱਤੀ ਸੰਸਥਾਵਾਂ, ਸਰਕਾਰੀ/ਭਿਊਕੇਟਰੀ ਅਥਾਰਟੀਆਂ ਜਾਂ ਚੀਜ਼ੀਆਂ ਖਿਰਾਂ ਨੂੰ ਖੁਲਾਸਾ ਕਰ ਸਕਦੇ ਹਨ। ਮੈਂ/ਅਸੀਂ ਨਿਯਤ ਦੇ ਵਿਸ਼ੇਸ਼ ਅਧਿਕਾਰ ਅਤੇ ਇਕਰਾਰਨਾਮੇ ਦੀ ਭੂਪਤਤਾ ਨੂੰ ਛੱਡਦਾ/ਛੱਡਦੀ ਹਾਂ। (7) ਜੇਕਰ ਮੇਰੀ/ਸਾਡੀ ਅਰਜ਼ੀ ਬੰਦ ਕਰ ਦਿੱਤੀ ਜਾਂਦੀ ਹੈ। ਮੇਰੇ/ਸਾਡੇ ਬੈਂਕ ਅਪੀਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਸਵੀਕਾਰ ਕਰਦਾ/ਕਰਦੀ/ਕਰਦੇ ਹਾਂ ਕਿ ਅਸਵੀਕਾਰ ਕਰਨ ਦਾ ਕੋਈ ਕਾਰਨ ਨਹੀਂ ਦਿੱਤਾ ਜਾ ਸਕਦਾ ਹੈ। (8) ਐਚ.ਡੀ.ਐਫ.ਸੀ. ਬੈਂਕ ਇਮਪੀਟਰ ਇਸ ਅਰਜ਼ੀ ਦੇ ਨਾਲ ਜਮ੍ਹਾਂ ਕੀਤੀਆਂ ਫੋਟੋਆਂ ਅਤੇ ਦਸਤਾਵੇਜ਼ਾਂ ਨੂੰ ਬਰਕਰਾਰ ਰੱਖਣ ਦੇ ਅਧਿਕਾਰ ਰਾਖਵੇਂ ਰੱਖਦਾ ਹੈ ਅਤੇ ਬਿਨਕਾਰ ਨੂੰ ਵਾਪਸ ਨਹੀਂ ਕਰੇਗਾ। (9) ਕਿਸੇ ਹੋਰ ਭਾਈਨੇਸਰ/ਬੈਂਕ ਦੁਆਰਾ ਮੇਰੇ ਵਿਰੁੱਧ ਕੋਈ ਵੀ ਬਕਾਇਆ ਮੁਕੱਦਮਾ ਨਹੀਂ ਹੈ। (10) ਮੈਂ/ਅਸੀਂ ਇਸ ਕਰਕੇ 'ਤੇ ਲਾਗੂ ਨਿਯਮ ਅਤੇ ਸ਼ਰਤਾਂ ਪ੍ਰਾਪਤ ਕਰਨ, ਪ੍ਰਕੂਨ ਅਤੇ ਸਮਝਣ ਦੀ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਅਤੇ ਬਿਨਾਂ ਸ਼ਰਤਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਨੋਟਿਸ ਦਿੱਤੇ ਬਿਨਾਂ ਸਵੀਕਾਰ ਕਰਦੇ ਹਾਂ ਅਤੇ ਸਹਿਮਤ ਹਾਂ ਕਿ ਇਹ ਨਿਯਮ ਅਤੇ ਸ਼ਰਤਾਂ ਕਿਸੇ ਵੀ ਸਮੇਂ ਐਚ.ਡੀ.ਐਫ.ਸੀ. ਬੈਂਕ ਰਿਸਟਰਿਕਟ ਦੁਆਰਾ ਬਦਲੀਆਂ ਜਾ ਸਕਦੀਆਂ ਹਨ ਅਤੇ ਮੈਂ/ਅਸੀਂ ਸਹਿ ਹੋਏ ਨਿਯਮਾਂ ਅਤੇ ਸ਼ਰਤਾਂ ਦੁਆਰਾ ਪਾਬੰਦ ਹੋਵਾਂਗਾ/ਹੋਵਾਂਗੀ/ਹੋਵਾਂਗੇ। (11) ਮੈਂ/ਅਸੀਂ ਇਹ ਤਸਦੀਕ ਕਰਦਾ/ਕਰਦੀ/ਕਰਦੇ ਹਾਂ ਕਿ ਉਪਰ ਦਿੱਤੀ ਗਈ ਜਾਣਕਾਰੀ ਸੱਚੀ ਤੇ ਸਹੀ ਹੈ।

● ਮੈਂ ਇਸ ਦੁਆਰਾ ਯੂ.ਆਈ.ਡੀ.ਏ.ਆਈ. ਦੁਆਰਾ ਜਾਰੀ ਕੀਤਾ ਮੇਰਾ ਆਦਾਰ ਨੰਬਰ, ਐਚ.ਡੀ.ਐਫ.ਸੀ. ਬੈਂਕ ਨੂੰ ਜਮ੍ਹਾਂ ਕਰਦਾ/ਕਰਦੀ/ਕਰਦੇ ਹਾਂ ਅਤੇ ਆਦਾਰ ਐਕਟ, 2016 ਦੇ ਅਨੁਸਾਰ ਯੂ.ਆਈ.ਡੀ.ਏ.ਆਈ. ਨਾਲ ਪ੍ਰਮਾਣਿਕਤਾ ਲਈ; ਐਚ.ਡੀ.ਐਫ.ਸੀ. ਬੈਂਕ ਨਾਲ ਮੇਰੀ ਇਮਕਤੀਬਰ ਸਮਰੱਥਾ ਵਿੱਚ ਅਤੇ ਜਾਂ ਗੈਰ-ਇਮਕਤੀਬਰ ਖਾਤਿਆਂ ਵਿੱਚ ਇੱਕ ਅਧਿਕਾਰਤ ਦਸਤਖਤਕਰਤਾ ਦੇ ਰੂਪ ਵਿੱਚ ਮੇਰੇ ਸਾਰੇ ਖਾਤਿਆਂ / ਸੰਬੰਧਾਂ (ਮੌਜੂਦਾ, ਨਵੇਂ ਅਤੇ ਭਵਿੱਖ) ਨੂੰ ਖਾਤਾ ਖੋਲ੍ਹਣ / ਆਦਾਰ ਤਿੱਕ ਕਰਨ / ਸੀਫਿੰਗ ਦੇ ਉਦੇਸ਼ ਲਈ ਮੇਰੇ ਆਦਾਰ ਨੰਬਰ ਦੀ ਵਰਤੋਂ ਕਰਨ ਲਈ ਸਹਿ-ਇਫ਼ਾ ਨਾਲ ਆਪਣੀ ਸਹਿਮਤੀ ਦਿੰਦਾ/ਦਿੰਦੀ/ਦਿੰਦੇ ਹਾਂ।

● ਮੈਂ, ਆਦਾਰ ਨੰਬਰ ਦਾ ਧਾਰਕ, ਇਸ ਦੁਆਰਾ, ਆਦਾਰ ਐਕਟ, 2016 ਅਤੇ ਹੋਰ ਸਾਰੇ ਲਾਗੂ ਕਾਨੂੰਨਾਂ ਦੇ ਅਨੁਸਾਰ ਯੂ.ਆਈ.ਡੀ.ਏ.ਆਈ. ਨਾਲ ਮੈਨੂੰ ਪ੍ਰਮਾਣਿਤ ਕਰਨ ਲਈ ਮੇਰਾ ਆਦਾਰ ਨੰਬਰ, ਨਾਮ ਅਤੇ ਫਿੰਗਰਪ੍ਰਿੰਟ/ਆਇਰਿਸ ਅਤੇ ਮੇਰੇ ਅਧਾਰ ਵੇਰਵਿਆਂ ਨੂੰ ਪ੍ਰਾਪਤ ਕਰਨ ਅਤੇ ਵਰਤਣ ਲਈ ਆਪਣੀ ਮਰਜ਼ੀ ਨਾਲ ਐਚ.ਡੀ.ਐਫ.ਸੀ. ਬੈਂਕ ਨੂੰ ਆਪਣੀ ਸਹਿਮਤੀ ਦਿੰਦਾ/ਦਿੰਦੀ/ਦਿੰਦੀ ਹਾਂ।

● ਮੈਂ ਐਚ.ਡੀ.ਐਫ.ਸੀ. ਬੈਂਕ ਨੂੰ ਖਾਤਾ ਖੋਲ੍ਹਣ ਲਈ ਮੇਰੇ ਆਦਾਰ ਨੰਬਰ ਦੀ ਵਰਤੋਂ ਤਕ ਕਰਨ / ਬੈਂਕ ਨਾਲ ਮੇਰੇ ਸਾਰੇ ਖਾਤਿਆਂ / ਰਿਸ਼ਤਿਆਂ ਜੋ ਕਿ ਭਵਿੱਖ ਵਿੱਚ ਵਿਅਕਤੀਗਤ ਤੌਰ 'ਤੇ ਮੇਰੇ ਜਾ ਸਕਦੇ ਹਨ ਅਤੇ ਨਾਲ ਹੀ ਮੌਜੂਦਾ ਖਾਤਿਆਂ ਅਤੇ ਸੰਬੰਧਾਂ ਦੇ ਇਲਾਵਾ ਗੈਰ-ਵਿਅਕਤੀਗਤ ਖਾਤਿਆਂ ਵਾਸਤੇ ਮੇਰੇ ਆਦਾਰ ਨੰਬਰ ਨੂੰ ਪ੍ਰਮਾਣਿਤ ਅਤੇ ਤਿੱਕ ਕਰਨ ਲਈ ਵੀ ਅਧਿਕਾਰਤ ਕਰਦਾ/ਕਰਦੀ/ਕਰਦੀ ਹਾਂ।

ਮੈਂ/ਅਸੀਂ ☐ ਬੈਂਕ/ ☐ ਇਸਦੇ ਏਨਰ ਦੁਆਰਾ ਟੈਲੀਫੋਨ/ਮੋਬਾਈਲ/ਐਸਐਮਐਸ/ਈਮੇਲ ਰਾਹੀਂ ਮਾਰਕੀਟਿੰਗ ਦੇ ਉਦੇਸ਼ਾਂ ਲਈ ਜਾਣਕਾਰੀ / ਸੇਵਾਵਾਂ ਜਾਦੂ ਪ੍ਰਾਪਤ ਕਰਨ ਲਈ, ਸਹਿਮਤੀ ਦਿੰਦਾ/ਦਿੰਦੀ/ਦਿੰਦੇ, ਸਹਿਮਤੀ ਨਹੀਂ ਦਿੰਦਾ/ਦਿੰਦੀ/ਦਿੰਦੇ ਹਾਂ। ਮੈਂ/ਅਸੀਂ ਸਹਿਮਤ ਹਾਂ ਅਤੇ ਸਵੀਕਾਰ ਕਰਦਾ/ਕਰਦੀ/ਕਰਦੇ ਹਾਂ ਕਿ "ਭੂ ਨਾਟ ਕਾਲ" ਦੀ ਰਜਿਸਟ੍ਰੇਸ਼ਨ ਲਈ ਸਿਫ਼ ਸਿੱਧੇ ਟੈਲੀਫੋਨ ਨੰਬਰ (ਬੋਰਡ/ਦਫਤਰ/ਕਾਰਪੋਰੇਟ)/ਗੁਜ਼ਰਾਵਾਤਾਵਾਂ ਦੇ ਆਮ ਟੈਲੀਫੋਨ ਨੰਬਰ ਨਹੀਂ। ਸਵੀਕਾਰ ਕੀਤੇ ਜਾਣਗੇ। ਮੈਂ/ਅਸੀਂ ਜਾਣਕਾਰੀ/ਜਾਣਦੇ ਹਾਂ ਕਿ ਰਜਿਸਟ੍ਰੇਸ਼ਨ ਤੋਂ ਬਾਅਦ, ਮੈਨੂੰ/ਸਾਨੂੰ ਰਜਿਸਟ੍ਰੇਸ਼ਨ ਲਈ ਬੋਨਤੀ ਦੀ ਦਹਸਤੀ ਵੀ ਪੁਸ਼ਟੀ ਕਰਨ ਲਈ ਬੈਂਕ ਤੋਂ ਇੱਕ ਕਾਲ ਪ੍ਰਾਪਤ ਹੋ ਸਕਦੀ ਹੈ, ਮੈਂ/ਅਸੀਂ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਕਿ ਮੈਂ/ਅਸੀਂ ਬੈਂਕ ਨੂੰ ਪਤਾ ਅਤੇ ਸਮਝ ਲਿਆ ਹੈ, ਅਤੇ ਇਹ ਕਿ ਸਾਰੇ ਖਾਤਿਆਂ 'ਤੇ ਦਿੱਤੇ ਗਏ ਵੇਰਵੇ ਸੱਚੇ ਅਤੇ ਸਹੀ ਹਨ।

ਮੈਂ/ਅਸੀਂ ਬਿਜਲੀ ਨਾਲ ਜਾਂ ਵੈਲਾਈਟ ਓਵਰਡ੍ਰਾਫਟ ਲਈ ਕਿਸੇ ਹੋਰ ਬੈਂਕ ਨੂੰ ਅਰਜ਼ੀ ਨਹੀਂ ਦਿੰਦੀ ਹੈ।

ਬਿਨਕਾਰ / ਸਹਿ-ਬਿਨਕਾਰ ਦਾ ਨਾਮ ਸਥਾਨ.....ਅਰਜ਼ੀ ਦੀ ਮਿਤੀ

ਬਿਨਕਾਰ / ਸਹਿ-ਬਿਨਕਾਰ ਦਾ ਦਸਤਖਤ

ਕਾਨੀਸ਼ ਵਰਗ ਲਈ
ਵਿਸ਼ੇਸ਼ ਪੇਸ਼ਕਸ਼ਾ*,
ਜਾਂਡੇ ਐਕਸੀਕਿਊਟਿਵ ਤੋਂ ਪਤਾ ਕਰੋ
(*ਆਰ.ਬੀ.ਆਈ. ਪਰਿਭਾਸ਼ਾਵਾਂ)

ਵਪਾਰਕ ਫਰਮ

	☐ ਬਿਨਕਾਰ	☐ ਸਹਿ-ਬਿਨਕਾਰ
ਫਰਮ/ਕੰਪਨੀ ਦਾ ਨਾਮ		
ਫਰਮ/ਕੰਪਨੀ ਦਾ ਪਤਾ		
ਸਥਾਨਚਿੰਨ੍ਹ		
ਸ਼ਹਿਰ		
ਰਾਜ		
ਦੇਸ਼		
ਪਿੰਨ ਕੋਡ		
ਦੇਸ਼ ਦਾ ਕੋਡ		
ਸੰਪਰਕ ਵੇਰਵੇ	STD ਪੀਐਚ-1 ਪੀਐਚ-2	Ext. Ext.
ਮੋਬਾਈਲ		☐ ਕਿਰਪਾ ਕਰਕੇ ਬੈਂਕ ਤੋਂ ਐਸ.ਐਮ.ਐਸ. ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ
ਫੈਕਸ ਨੰਬਰ		ਵੈੱਬਸਾਈਟ ☐ W ☐ W ☐ W
ਈਮੇਲ		☐ ਕਿਰਪਾ ਕਰਕੇ ਬੈਂਕ ਤੋਂ ਈ-ਮੇਲ ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ

ਰਜਿਸਟਰਡ ਪਤੇ 'ਤੇ ਸਾਲਾਂ ਦੀ ਸਿੱਖਿਆ

ਸੰਵਿਧਾਨ	☐ ਇਕੱਲੀ ਮਾਲਕੀ	☐ ਭਾਈਵਾਲੀ	☐ ਪ੍ਰਾਈਵੇਟ ਲਿਮਟਿਡ ਕੰਪਨੀ	☐ ਕੋਈ ਹੋਰ (ਕਿਰਪਾ ਕਰਕੇ ਦੱਸੋ) _____)
ਕਾਰੋਬਾਰ ਦੀ ਪ੍ਰਕਿਰਤੀ	☐ ਨਿਰਮਾਣ	☐ ਵਪਾਰ	☐ ਸੇਵਾਵਾਂ	
ਉਦਯੋਗ ਦੀ ਕਿਸਮ				ਪੈਨ ਨੰ. _____
ਇਨਕਾਰਪੋਰੇਸ਼ਨ ਦੀ ਮਿਤੀ			ਕਾਰੋਬਾਰ ਵਿੱਚ ਕੁੱਲ ਸਾਲ	ਮੌਜੂਦਾ ਕਾਰੋਬਾਰ ਵਿੱਚ ਕੁੱਲ ਸਾਲ
ਕਾਰੋਬਾਰ ਦੇ ਸਥਾਨ	☐ ਮਲਕੀਅਤ	☐ ਕਿਰਾਏ 'ਤੇ	ਕਿਰਾਇਆ ਅਦਾ ਕੀਤਾ ਰੁ.	ਪ੍ਰਤੀ ਮਹੀਨਾ

ਫਰਮ/ਕੰਪਨੀ
ਰਜਿਸਟਰਡ ਪਤਾ

ਸਥਾਨਚਿੰਨ੍ਹ

ਸ਼ਹਿਰ

ਰਾਜ

ਦੇਸ਼

ਪਿਨ ਕੋਡ

ਦੇਸ਼ ਦਾ ਕੋਡ

ਸੰਪਰਕ ਵੇਰਵੇ

STD

ਪੀਐਚ-1

Ext.

ਪੀਐਚ-2

Ext.

ਮੋਬਾਈਲ

☐ ਕਿਰਪਾ ਕਰਕੇ ਬੈਂਕ ਤੋਂ ਐਸ.ਐਮ.ਐਸ. ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ

ਫੈਕਸ ਨੰਬਰ

ਵੈੱਬਸਾਈਟ

W W W

ਈਮੇਲ

☐ ਕਿਰਪਾ ਕਰਕੇ ਬੈਂਕ ਤੋਂ ਈ-ਮੇਲ ਰਾਹੀਂ ਸੰਚਾਰ ਪ੍ਰਾਪਤ ਕਰਨ ਲਈ ਨਿਸ਼ਾਨ ਲਗਾਓ

ਰਜਿਸਟਰਡ ਪਤੇ 'ਤੇ ਸਾਲਾਂ ਦੀ ਸੰਖਿਆ

ਸੰਵਿਧਾਨ

☐ ਇਕੱਲੀ ਮਾਲਕੀ

☐ ਭਾਈਵਾਲੀ

☐ ਪ੍ਰਾਈਵੇਟ ਲਿਮਟਿਡ ਕੰਪਨੀ

☐ ਕੋਈ ਹੋਰ (ਕਿਰਪਾ ਕਰਕੇ ਦੱਸੋ) _____)

ਕਾਰੋਬਾਰ ਦੀ ਪ੍ਰਕਿਰਤੀ

☐ ਨਿਰਮਾਣ

☐ ਵਪਾਰ

☐ ਸੇਵਾਵਾਂ

ਉਦਯੋਗ ਦੀ ਕਿਸਮ

ਪੈਨ ਨੰ.

ਇਨਕਾਰਪੋਰੇਸ਼ਨ ਦੀ ਮਿਤੀ

ਕਾਰੋਬਾਰ ਵਿੱਚ ਕੁੱਲ ਸਾਲ

ਮੌਜੂਦਾ ਕਾਰੋਬਾਰ ਵਿੱਚ ਕੁੱਲ ਸਾਲ

ਕਾਰੋਬਾਰ ਦੇ ਸਥਾਨ

☐ ਮਲਕੀਅਤ

☐ ਕਿਰਾਏ 'ਤੇ

ਕਿਰਾਇਆ ਅਦਾ ਕੀਤਾ ਰੁ.

ਪ੍ਰਤੀ ਮਹੀਨਾ

ਮਾਲਕ/ਭਾਈਵਾਲ/ਭਾਇਰੈਕਟਰਾਂ ਦੇ ਵੇਰਵੇ

ਮਾਲਕ/ਪਾਰਟਨਰ/ਭਾਇਰੈਕਟਰਾਂ ਦਾ ਨਾਮ	ਮਾਲਕ/ਪਾਰਟਨਰ/ਭਾਇਰੈਕਟਰਾਂ ਦਾ ਪਤਾ (ਕਿਰਪਾ ਕਰਕੇ ਸ਼ਹਿਰ, ਰਾਜ ਅਤੇ ਜ਼ਿਲ੍ਹਾ ਕੋਡ ਦੱਸੋ)	ਮਾਲਕ/ਪਾਰਟਨਰ/ਭਾਇਰੈਕਟਰਾਂ ਦੇ ਸੰਪਰਕ ਵੇਰਵੇ	ਉਮਰ (ਸਾਲਾਂ ਵਿੱਚ)	ਸਿੱਖਿਆ ਪਿਛੋਕੜ	ਲਾਭ ਸਾਂਝਾ ਕਰਨਾ/ ਸ਼ੇਅਰਹੋਲਡਿੰਗ %	ਕੁੱਲ ਤਜਰਬਾ (ਸਾਲਾਂ ਵਿੱਚ)

ਵਿੱਤੀ/ਆਮਦਨ ਦੇ ਵੇਰਵੇ

ਸ਼ੁੱਧ ਲਾਭ (ਰੁ.)

ਸਾਲਾਨਾ ਟਰਨਓਵਰ (ਰੁ.)

☐ ਕਿਰਾਏ 'ਤੇ ☐ ਖੇਤੀਬਾੜੀ

☐ ਕੋਈ ਹੋਰ (ਕਿਰਪਾ ਕਰਕੇ ਦੱਸੋ) _____)

ਕੀ ਤੁਸੀਂ ਐਚ.ਡੀ.ਐਫ.ਸੀ. ਬੈਂਕਿੰਗ ਨਾਲ ਬੈਂਕ ਕਰਦੇ ਹੋ

☐ ਹਾਂ

☐ ਨਹੀਂ

ਲਈ ਗਈ ਸਹੂਲਤ ਦੀ ਕਿਸਮ	ਖਾਤਾ ਨੰਬਰ/ਕਾਰਡ ਨੰ.	ਕਰਜ਼ ਦੀ ਰਕਮ/ਡਿਪਾਜ਼ਿਟ	ਮਹੀਨਾਵਾਰ ਕਿਸ਼ਤ	ਇਸ ਸਮੇਂ ਤੋਂ ਰਿਸ਼ਤਾ	ਬੈਂਕ ਦਾ ਨਾਮ
ਮੌਜੂਦਾ ਕਰਜ਼ਾ - 1					
ਮੌਜੂਦਾ ਕਰਜ਼ਾ - 2					
ਮੌਜੂਦਾ ਕਰਜ਼ਾ - 3					
ਕ੍ਰੈਡਿਟ ਕਾਰਡ					
ਮੌਜੂਦਾ/ਬਚਤ/ਮਿਆਦੀ ਜਮ੍ਹਾਂ					

ਕਿਰਪਾ ਕਰਕੇ ਆਪਣੇ ਪ੍ਰਾਇਮਰੀ ਬੈਂਕਰ ਦੀ ਜਾਣਕਾਰੀ ਦਿਓ

ਬੈਂਕ ਦਾ ਨਾਮ

ਖਾਤਾ ਨੰਬਰ

ਮਲਕੀਅਤ ਵਾਲੀਆਂ ਸੰਪਤੀਆਂ

☐ ਕਾਰ

☐ ਦੋ ਪਹੀਆ ਵਾਹਨ

☐ ਕੰਪਿਊਟਰ

ਬ੍ਰਾਂਚ

ਇਸ ਤਾਰੀਖ ਤੋਂ ਬੈਂਕਿੰਗ ਕਰ ਰਹੇ

☐ ਸਮਾਨ

☐ ਕੋਈ ਹੋਰ (ਕਿਰਪਾ ਕਰਕੇ ਦੱਸੋ) _____

ਕਿਰਪਾ ਕਰਕੇ ਉਸ ਵਾਹਨ ਦਾ ਵੇਰਵਾ ਦਿਓ ਜੋ ਵਰਤਮਾਨ ਵਿੱਚ ਤੁਹਾਡੇ ਕੋਲ ਹੈ

ਵਾਹਨ ਦੀ ਕੰਪਨੀ/ਮਾਡਲ

ਉਤਪਾਦਨ ਦਾ ਸਾਲ

ਰਜਿਸਟ੍ਰੇਸ਼ਨ ਨੰ.

ਇਨ੍ਹਾਂ ਦੁਆਰਾ ਡਾਇਨਾਮਿਕ

ਰਿਸ਼ਤਾ

(ਦੂਜੇ ਬੈਂਕਾਂ ਨਾਲ ਬਿਨੈਕਾਰ ਦੇ ਸੰਬੰਧਾਂ ਦੇ ਵੇਰਵੇ)

ਬਿਨੈਕਾਰ ਕਿਸੇ ਵੀ ਬੈਂਕ ਦਾ ਡਾਇਰੈਕਟਰ ਹੈ ਜਾਂ ਕੋਈ ਅਜਿਹੀ ਫਰਮ ਹੈ ਜਿਸ ਵਿੱਚ ਕੋਈ ਵੀ ਡਾਇਰੈਕਟਰ ਭਾਗੀਦਾਰ/ਗਾਰੰਟਰ ਵਜੋਂ ਦਿਲਚਸਪੀ ਰੱਖਦਾ ਹੈ ਜਾਂ ਦੂਜੇ ਬੈਂਕਾਂ ਦੇ ਡਾਇਰੈਕਟਰਾਂ ਦਾ ਰਿਸ਼ਤੇਦਾਰ ਹੈ ਜਾਂ ਅਜਿਹੀ ਫਰਮ ਹੈ ਜਿਸ ਵਿੱਚ ਡਾਇਰੈਕਟਰਾਂ ਦੇ ਰਿਸ਼ਤੇਦਾਰ ਭਾਗੀਦਾਰ ਜਾਂ ਡਾਇਰੈਕਟਰ ਵਜੋਂ ਦਿਲਚਸਪੀ ਰੱਖਦੇ ਹਨ।

ਹਾਂ ☐ ਨਹੀਂ ☐ ਰਿਸ਼ਤੇ ਦੀ ਪ੍ਰਕਿਰਤੀ

(ਵਿੱਤੀ ਬੈਂਕ ਨਾਲ ਬਿਨੈਕਾਰ ਦੇ ਸੰਬੰਧਾਂ ਦੇ ਵੇਰਵੇ)

ਬਿਨੈਕਾਰ ਬੈਂਕ ਦਾ ਇੱਕ ਡਾਇਰੈਕਟਰ/ਸੀਨੀਅਰ ਅਧਿਕਾਰੀ/ਡਾਇਰੈਕਟਰ ਜਾਂ ਸੀਨੀਅਰ ਅਧਿਕਾਰੀ ਦਾ ਰਿਸ਼ਤੇਦਾਰ ਹੈ

ਹਾਂ ☐ ਨਹੀਂ ☐ ਰਿਸ਼ਤੇ ਦੀ ਪ੍ਰਕਿਰਤੀ

ਵਾਧੂ ਜਾਣਕਾਰੀ

● ਭੁਗਤਾਨ: ਕਰਕੇ ਦੀ ਅਰਜ਼ੀ 'ਤੇ ਕਾਰਵਾਈ ਕਰਨ ਲਈ ਤੁਹਾਡੇ ਤੋਂ ਕੋਈ ਵੀ ਨਕਦ/ਬੇਅਰਰ ਚੈਕ ਨਹੀਂ ਲਿਆ ਗਿਆ ਹੈ। ● ਛੂਟ/ਮੁਫਤ ਤੋਹਫ਼ਾ ਜਾਂ ਕੋਈ ਹੋਰ ਵਚਨਬੱਧਤਾ ਜੋ ਐਚ.ਡੀ.ਐਫ.ਸੀ. ਬੈਂਕ ਜਾਂ ਇਸਦੇ ਕਿਸੇ ਵੀ ਅਧਿਕਾਰਤ ਪ੍ਰਤੀਨਿਧੀ(ਆਂ) ਦੁਆਰਾ ਕਰਦੇ ਦੇ ਇਕਰਾਰਨਾਮੇ ਵਿੱਚ ਦਸਤਾਵੇਜ਼ੀ ਤੌਰ 'ਤੇ ਦਰਜ ਨਹੀਂ ਹੈ, ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ● ਅਧਿਕਤਮ ਓਵਰਡਰਾਫਟ ਸੀਮਾ ਅਤੇ ਵੰਡ ਐਚ.ਡੀ.ਐਫ.ਸੀ. ਬੈਂਕ ਦੀ ਆਪਣੀ ਮਰਜ਼ੀ 'ਤੇ ਹੈ ਅਤੇ ਇਸ ਬਾਰੇ ਕੋਈ ਵਚਨਬੱਧਤਾ ਨਹੀਂ ਦਿੱਤੀ ਗਈ ਹੈ। - ਐਪਲੀਕੇਸ਼ਨ ਪ੍ਰੋਸੈਸਿੰਗ ਅਤੇ ਓਵਰਡਰਾਫਟ ਸਹੂਲਤ ਦੀ ਉਪਲਬਧਤਾ: ਬੈਂਕ ਦੇ ਮਾਪਦੰਡਾਂ ਦੇ ਅਨੁਸਾਰ ਸਾਰੇ ਸੰਬੰਧਿਤ ਕਰਜ਼ਾ ਦਸਤਾਵੇਜ਼ਾਂ ਨੂੰ ਪੂਰਾ ਕਰਨ ਅਤੇ ਜਮ੍ਹਾਂ ਕਰਨ ਦੇ ਸਮੇਂ ਤੋਂ ਲਗਭਗ 10 ਕੰਮਕਾਜੀ ਦਿਨ ਲੱਗਣੇ ਚਾਹੀਦੇ ਹਨ। - ਵਿਆਜ ਦੀ ਦਰ ਅਤੇ ਹੋਰ ਖਰਚੇ: ਵਿਆਜ ਦਰ _____% ਪ੍ਰਤੀ ਸਾਲ ਹੈ ਅਤੇ ਪ੍ਰੋਸੈਸਿੰਗ ਫੀਸ ਸਹੂਲਤ ਦੀ ਰਕਮ ਦਾ _____% ਹੋਵੇਗੀ। - ਸਹੂਲਤ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ 6 ਮਹੀਨਿਆਂ ਦੇ ਅੰਦਰ ਸਹੂਲਤ ਨੂੰ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ। 6 ਮਹੀਨਿਆਂ ਬਾਅਦ, ਸਹੂਲਤ ਨੂੰ ਪੂਰਵ-ਬੰਦ ਕਰਨ, 'ਤੇ ਅਜਿਹੀ ਮਿਤੀ 'ਤੇ ਲਾਗੂ ਕੁੱਲ ਆਪਰੇਟਿੰਗ ਓਵਰਡਰਾਫਟ ਸੀਮਾ 'ਤੇ 4% ਖਰਚੇ ਲੱਗਣਗੇ। - ਕੁੱਲ ਸਹੂਲਤ ਦੇ ਕਾਰਜਕਾਲ ਦੌਰਾਨ ਸਹੂਲਤ ਦੇ ਕੁਝ ਹਿੱਸੇ ਨੂੰ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ। - ਡੁਪਲੀਕੇਟ ਨੋ ਡਿਊ ਸਰਟੀਫਿਕੇਟ/ਐਨਨਸੀ 'ਤੇ ਖਰਚਾ 250/- ਰੁਪਏ ਹੈ [●] - ਭੁਗਤਾਨ ਨਾ ਕੀਤੀਆਂ ਰਕਮਾਂ ਦੇ ਦੇਰੀ ਨਾਲ ਭੁਗਤਾਨ 'ਤੇ ਚਾਰਜ (ਮੁੱਖ ਬਕਾਇਆ ਦਾ ਹਿੱਸਾ ਜੋ ਉਸ ਮਹੀਨੇ ਲਈ ਸਹੂਲਤ ਦੀ ਸੰਚਾਲਨ ਸੀਮਾ ਤੋਂ ਵੱਧ ਹੈ ਅਤੇ ਨਾਲ ਹੀ ਭੁਗਤਾਨ ਨਾ ਕੀਤੇ ਗਏ ਹੋਰ ਬਕਾਇਆ) ਡਿਫਾਲਟ ਦੀ ਮਿਤੀ ਤੋਂ ਬਕਾਇਆ ਰਕਮ 'ਤੇ 24% ਪ੍ਰਤੀ ਸਾਲ ਹੈ। ਚੈੱਕ / ਐਸ.ਆਈ. / ਏ.ਸੀ.ਐਸ. ਰਿਟਰਨ ਖਰਚੇ (ਅਪਮਾਨ ਲਈ ਬੈਂਕ ਦੇ ਦੀਵਾਨੀ ਅਤੇ ਫੰਜਦਾਰੀ ਅਧਿਕਾਰਾਂ ਅਤੇ ਉਪਚਾਰਾਂ ਪ੍ਰਤੀ ਪੱਖਪਾਤ ਕੀਤੇ ਬਿਨਾਂ): 550/- ਪ੍ਰਤੀ ਘਟਨਾ, ਅਸਲ ਕਾਨੂੰਨੀ ਅਤੇ ਇਤਫਾਕਿ ਖਰਚੇ। ਰਾਜ ਦੇ ਲਾਗੂ ਕਾਨੂੰਨਾਂ ਅਨੁਸਾਰ ਸਟੈਂਪ ਡਿਊਟੀ ਅਤੇ ਹੋਰ ਕਾਨੂੰਨੀ ਖਰਚੇ। ● ਕਰਾਸ ਸੇਲ ਉਤਪਾਦਾਂ 'ਤੇ ਖਰਚੇ ਲਾਗੂ ਹੋਣਗੇ, ਜੇਕਰ ਕੋਈ ਹੋਵੇ।

ਤੁਹਾਡਾ ਐਲਾਨ

(1) ਮੈਂ/ਅਸੀਂ ਮੇਰੇ/ਸਾਡੇ ਰਿਹਾਇਸ਼ੀ ਜਾਂ ਰੁਜ਼ਗਾਰ ਪਤੇ ਵਿੱਚ ਕਿਸੇ ਵੀ ਤਬਦੀਲੀ ਬਾਰੇ ਬੈਂਕ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਾਂਗਾ/ਕਰਾਂਗੀ/ਕਰਾਂਗੇ। (2) ਕਿਰਪਾ ਕਰਕੇ ਤੁਹਾਡੇ ਦੁਆਰਾ ਪ੍ਰਾਪਤ ਕੀਤੀਆਂ ਸਾਰੀਆਂ ਰਕਮਾਂ ਇਸ ਖਾਤੇ ਦੇ ਕਿਸੇ ਇੱਕ ਜਾਂ ਸਾਰੇ ਨਾਮਾਂ 'ਤੇ ਕ੍ਰੈਡਿਟ ਕਰੋ। (3) ਮੈਂ/ਅਸੀਂ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਕਿ ਫੰਡ ਦੋਸ਼ੇ ਗਏ ਉਦੇਸ਼ ਲਈ ਵਰਤੇ ਜਾਣਗੇ ਅਤੇ ਸਟੇਬਲੀਟੀ ਜਾਂ ਸਮਾਜ ਵਿਰੋਧੀ ਉਦੇਸ਼ਾਂ ਲਈ ਨਹੀਂ ਵਰਤੇ ਜਾਣਗੇ। (4) ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਮੈਂ/ਅਸੀਂ ਭਾਰਤ ਦੇ ਨਾਗਰਿਕ ਹਾਂ। (5) ਮੈਂ/ਅਸੀਂ ਐਚ.ਡੀ.ਐਫ.ਸੀ. ਬੈਂਕ ਲਿਮਟਿਡ ਨੂੰ ਮੇਰੀ ਅਰਜ਼ੀ ਬਾਰੇ ਕੋਈ ਪੁੱਛਗਿੱਛ ਕਰਨ ਲਈ ਅਧਿਕਾਰਤ ਕਰਦਾ/ਕਰਦੀ/ਕਰਦੇ ਹਾਂ। (6) ਮੈਂ/ਅਸੀਂ ਇਸ ਦੁਆਰਾ ਬੈਂਕ ਨੂੰ ਅਧਿਕਾਰਤ ਕਰਦਾ/ਕਰਦੀ/ਕਰਦੇ ਹਾਂ ਅਤੇ ਸਹਿਮਤੀ ਦਿੰਦਾ/ਦਿੰਦੀ/ਦਿੰਦੇ ਹਾਂ, ਕਿ ਉਹ ਬਿਨਾਂ ਕਿਸੇ ਨੋਟਿਸ ਦੇ, ਮੇਰੇ/ਸਾਡੇ ਦੁਆਰਾ ਬੈਂਕ ਤੋਂ ਲਈਆਂ ਜਾਣ ਵਾਲੀਆਂ ਸਹੂਲਤਾਂ ਦੇ ਸੰਬੰਧ ਵਿੱਚ ਕਾਰਵਾਈ ਕੀਤੇ ਗਏ/ਕੀਤੇ ਜਾਣ ਵਾਲੇ ਮੇਰੇ/ਸਾਡੇ ਦੁਆਰਾ ਦਿੱਤੇ ਗਏ ਅਰਜ਼ੀ/ਫਾਰਮ(ਫਾਰਮਾਂ)/ਸੰਬੰਧਿਤ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਜਾਣਕਾਰੀ ਦਾ ਜਾਣਕਾਰੀ ਦੀ ਤਸਦੀਕ, ਕ੍ਰੈਡਿਟ ਜੋਖਮ ਵਿਸ਼ਲੇਸ਼ਣ, ਜਾਂ ਬੈਂਕ ਵਲੋਂ ਉਚਿਤ ਸਮੇਂ ਵਿਰੁੱਧ ਕੋਈ ਵੀ ਬਕਾਇਆ ਮੁਕੱਦਮਾ ਨਹੀਂ ਹੈ। (10) ਮੈਂ/ਅਸੀਂ ਇਸ ਕਰਕੇ 'ਤੇ ਲਾਗੂ ਨਿਯਮ ਅਤੇ ਸ਼ਰਤਾਂ ਪ੍ਰਾਪਤ ਕਰਨ, ਪੜ੍ਹਨ ਅਤੇ ਸਮਝਣ ਦੀ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਅਤੇ ਬਿਨਾਂ ਸ਼ਰਤ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਨੋਟਿਸ ਦਿੱਤੇ ਬਿਨਾਂ ਸਵੀਕਾਰ ਕਰਦੇ ਹਾਂ ਅਤੇ ਸਹਿਮਤ ਹਾਂ ਕਿ ਇਹ ਨਿਯਮ ਅਤੇ ਸ਼ਰਤਾਂ ਕਿਸੇ ਵੀ ਸਮੇਂ ਐਚ.ਡੀ.ਐਫ.ਸੀ. ਬੈਂਕ ਲਿਮਟਿਡ ਦੁਆਰਾ ਬਦਲੀਆਂ ਜਾ ਸਕਦੀਆਂ ਹਨ ਅਤੇ ਮੈਂ/ਅਸੀਂ ਸੋਚੇ ਹੋਏ ਨਿਯਮਾਂ ਅਤੇ ਸ਼ਰਤਾਂ ਦੁਆਰਾ ਪਾਬੰਦ ਹੋਵਾਂਗਾ/ਹੋਵਾਂਗੀ/ਹੋਵਾਂਗੇ। (11) ਮੈਂ/ਅਸੀਂ ਇਹ ਤਸਦੀਕ ਕਰਦਾ/ਕਰਦੀ/ਕਰਦੇ ਹਾਂ ਕਿ ਉਹ ਦਿੱਤੀ ਗਈ ਜਾਣਕਾਰੀ ਸੱਚੀ ਤੇ ਸਹੀ ਹੈ।

ਮੈਂ/ਅਸੀਂ ਆਪਣੇ/ਸਾਡੇ ਏਲੀਟ/ਮੈਂਬਰਸ਼ਿਪ/ਐਸਐਮਐਸ/ਈਮੇਲਾਂ ਰਾਹੀਂ ਮਾਰਕੀਟਿੰਗ ਦੇ ਉਦੇਸ਼ਾਂ ਲਈ ਜਾਣਕਾਰੀ / ਸੇਵਾਵਾਂ ਆਦਿ ਪ੍ਰਾਪਤ ਕਰਨ ਲਈ, ਸਹਿਮਤੀ ਦਿੰਦਾ/ਦਿੰਦੀ/ਦਿੰਦੇ, ਸਹਿਮਤੀ ਨਹੀਂ ਦਿੰਦਾ/ਦਿੰਦੀ/ਦਿੰਦੇ ਹਾਂ। ਮੈਂ/ਅਸੀਂ ਸਹਿਮਤ ਹਾਂ ਅਤੇ ਸਵੀਕਾਰ ਕਰਦਾ/ਕਰਦੀ/ਕਰਦੇ ਹਾਂ ਕਿ 'ਭੂ ਨਾਟ ਕਾਲ' ਦੀ ਰਜਿਸਟ੍ਰੇਸ਼ਨ ਲਈ ਸਿਰਫ਼ ਸਿੱਧੇ ਟੈਲੀਫੋਨ ਨੰਬਰ (ਬੋਰਡ/ਦਫ਼ਤਰ/ਕਾਰਪੋਰੇਟ/ਰੁਜ਼ਗਾਰਦਾਤਾਵਾਂ ਦੇ ਆਮ ਟੈਲੀਫੋਨ ਨੰਬਰ ਨਹੀਂ) ਸਵੀਕਾਰ ਕੀਤੇ ਜਾਣਗੇ। ਮੈਂ/ਅਸੀਂ ਜਾਣਦਾ/ਜਾਣਦੀ/ਜਾਣਦੇ ਹਾਂ ਕਿ ਰਜਿਸਟ੍ਰੇਸ਼ਨ ਤੋਂ ਬਾਅਦ, ਮੈਨੂੰ/ਸਾਨੂੰ ਰਜਿਸਟ੍ਰੇਸ਼ਨ ਲਈ ਬੋਨਸ ਦੀ ਦਰੁਸਤੀ ਦੀ ਪੁਸ਼ਟੀ ਕਰਨ ਲਈ ਬੈਂਕ ਤੋਂ ਇੱਕ ਕਾਲ ਪ੍ਰਾਪਤ ਹੋ ਸਕਦੀ ਹੈ, ਮੈਂ/ਅਸੀਂ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਕਿ ਮੈਂ/ਅਸੀਂ ਘੋਸ਼ਣਾ ਨੂੰ ਪੜ੍ਹ ਅਤੇ ਸਮਝ ਲਿਆ ਹੈ, ਅਤੇ ਇਹ ਕਿ ਸਾਰੇ ਫਾਰਮ 'ਤੇ ਦਿੱਤੇ ਗਏ ਵੇਰਵੇ ਸੱਚ ਅਤੇ ਸਹੀ ਹਨ।

ਮੈਂ/ਅਸੀਂ ਬਿਜਨਸ ਲੋਨ ਜਾਂ ਫ੍ਰੇਪਲਾਈਨ ਓਵਰਡਰਾਫਟ ਲਈ ਕਿਸੇ ਹੋਰ ਬੈਂਕ ਨੂੰ ਅਰਜ਼ੀ ਨਹੀਂ ਦਿੰਦੀ ਹੈ।

ਬਿਨੈਕਰ / ਸਹਿ-ਬਿਨੈਕਰ ਦਾ ਨਾਮ _____ ਸਥਾਨ.....ਅਰਜ਼ੀ ਦੀ ਮਿਤੀ _____

ਬਿਨੈਕਰ / ਸਹਿ-ਬਿਨੈਕਰ ਦਾ ਦਸਤਖਤ _____

ਤਰਜੀਹੀ ਖੇਤਰ ਸ਼੍ਰੇਣੀ

ਜੇਕਰ ਕਾਰੋਬਾਰ ਹੇਠਾਂ ਦਿੱਤੀ ਕਿਸੇ ਵੀ ਸ਼੍ਰੇਣੀ ਨਾਲ ਸੰਬੰਧਿਤ ਹੈ, ਤਾਂ ਕਿਰਪਾ ਕਰਕੇ ਖਾਨੇ ਵਿੱਚ ਨਿਸ਼ਾਨ ਲਗਾਓ।

- | | |
|---|---|
| ☐ ਸਿੱਧੀ ਖੇਤੀ | : ਖੇਤੀ ਵਿਗਿਆਨੀ/ਕਿਸਾਨ ਅਤੇ ਸਹਾਇਕ ਖੇਤੀ ਗਤੀਵਿਧੀਆਂ ਜਿਵੇਂ ਕਿ ਡੇਅਰੀ, ਸੂਰ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ, ਮਧੂ ਮੱਖੀ ਪਾਲਣ, ਪਸ਼ੂ ਫੀਡ, ਪੋਲਟਰੀ ਫੀਡ, ਪੌਦੇ ਲਗਾਉਣਾ, ਬਾਗਬਾਨੀ, ਖਾਦ, ਕੀਟਨਾਸ਼ਕ, ਬੀਜ, ਆਦਿ। |
| ☐ ਅਸਿੱਧੀ ਖੇਤੀ | : ਖੇਤੀਬਾੜੀ ਮਸ਼ੀਨਰੀ ਵਿੱਚ ਕਿਸਾਨਾਂ ਅਤੇ ਡੀਲਰਾਂ ਨੂੰ ਟਰੇਕਟਰ/ਬੋਰਵੈੱਲ/ਹੋਰ ਸਾਜ਼ੋ-ਸਾਮਾਨ ਦਾ ਠੇਕਾ ਦੇਣ ਵਾਲੀਆਂ ਸੇਵਾ ਯੂਨਿਟਾਂ, ਫੂਡ ਐਂਡ ਐਗਰੋ ਪ੍ਰੋਸੈਸਿੰਗ ਯੂਨਿਟਾਂ, ਖਾਦੀ ਅਤੇ ਗ੍ਰਾਮੀਣ ਉਦਯੋਗ (ਕੇ.ਵੀ.ਆਈ. ਸੈਕਟਰ) |
| ☐ ਪਰਚੂਨ ਵਪਾਰ | : ਪ੍ਰਾਈਵੇਟ ਰਿਟੇਲ ਵਪਾਰੀ - 20 ਲੱਖ ਰੁਪਏ ਤੱਕ ਦੀ ਕ੍ਰੈਡਿਟ ਸੀਮਾ ਦੇ ਨਾਲ / ਜ਼ਰੂਰੀ ਵਸਤੂਆਂ ਵਿੱਚ ਵਪਾਰੀ |
| ☐ ਸਮਾਜ ਮਨੁੱਖਵੱਧਕਿਰਿੰਗ ਐਂਟਰਪ੍ਰਾਈਜ਼ | : ਪਲਾਂਟ ਅਤੇ ਮਸ਼ੀਨਰੀ ਵਿੱਚ 5 ਕਰੋੜ ਤੱਕ ਦੇ ਨਿਵੇਸ਼ ਦੇ ਨਾਲ ਨਿਰਮਾਣ ਯੂਨਿਟ |
| ☐ ਮਾਈਕ੍ਰੋ ਮਨੁੱਖਵੱਧਕਿਰਿੰਗ ਐਂਟਰਪ੍ਰਾਈਜ਼ | : ਪਲਾਂਟ ਅਤੇ ਮਸ਼ੀਨਰੀ ਵਿੱਚ 25 ਲੱਖ ਦੇ ਨਿਵੇਸ਼ ਦੇ ਨਾਲ ਨਿਰਮਾਣ ਯੂਨਿਟ |
| ☐ ਸਮਾਜ ਸਰਵਿਸ ਐਂਟਰਪ੍ਰਾਈਜ਼ | : ਸਰਵਿਸ ਐਂਟਰਪ੍ਰਾਈਜ਼ - (ਪੇਸ਼ੇਵਰ ਅਤੇ ਗੈਰ-ਪੇਸ਼ੇਵਰ) - 2 ਕਰੋੜ ਰੁਪਏ ਤੱਕ ਦੇ ਉਪਕਰਨਾਂ ਵਿੱਚ ਨਿਵੇਸ਼ ਦੇ ਨਾਲ ਸਵੈ-ਰੁਜ਼ਗਾਰ ਪੇਸ਼ੇਵਰ, ਛੋਟਾ ਕਾਰੋਬਾਰ, ਸੜਕ/ਜਲ ਟਰਾਂਸਪੋਰਟ ਆਪਰੇਟਰ, ਸਮਾਜ ਸਕੋਲ ਸਰਵਿਸ ਅਤੇ ਬਿਜਨਸ ਐਂਟਰਪ੍ਰਾਈਜ਼ |
| ☐ ਮਾਈਕ੍ਰੋ ਸਰਵਿਸ ਐਂਟਰਪ੍ਰਾਈਜ਼ | : ਸਰਵਿਸ ਐਂਟਰਪ੍ਰਾਈਜ਼ - (ਪੇਸ਼ੇਵਰ ਅਤੇ ਗੈਰ-ਪੇਸ਼ੇਵਰ) - 10 ਲੱਖ ਰੁਪਏ ਤੱਕ ਦੇ ਉਪਕਰਨਾਂ ਵਿੱਚ ਨਿਵੇਸ਼ ਦੇ ਨਾਲ ਸਵੈ-ਰੁਜ਼ਗਾਰ ਪੇਸ਼ੇਵਰ, ਛੋਟਾ ਕਾਰੋਬਾਰ, ਸੜਕ/ਜਲ ਟਰਾਂਸਪੋਰਟ ਆਪਰੇਟਰ, ਸਮਾਜ ਸਕੋਲ ਸਰਵਿਸ ਅਤੇ ਬਿਜਨਸ ਐਂਟਰਪ੍ਰਾਈਜ਼ |
| ☐ ਸਿੱਖਿਅਕ | : |

ਖੇਤੀਬਾੜੀ ਜ਼ਮੀਨ ਦੇ ਵੇਰਵੇ

ਜ਼ਮੀਨ ਦੇ ਵੇਰਵੇ: ਮੈਂ/ਅਸੀਂ _____ ਵਿਖੇ _____

_____ ਇੱਕ ਜ਼ਮੀਨ ਦੀ ਹੱਦ ਤੱਕ ਜ਼ਮੀਨ ਦੇ ਮਾਲਕ ਹਾਂ/ਕਾਸ਼ਤ ਕਰਦੇ ਹਾਂ, ਜ਼ਮੀਨ ਮਾਲੀਆ ਰਸੀਦ ਦੀ 7/12 ਦਸਤਾਵੇਜ਼/ਕਾਪੀ ਨਾਲ ਨੱਥੀ ਕੀਤੀ ਹੈ।

DNC

ਇਹ ਤੁਹਾਡੀ ਇੱਛਾ ਹੈ

(ਖਾਤਾ ਬੇਲੂਣ ਦੇ ਫਾਰਮ ਜਾਂ ਅਰਜ਼ੀ ਫਾਰਮ ਨਾਲ ਨੱਥੀ ਕੀਤਾ ਜਾਵੇ ਅਤੇ ਵੱਖਰੇ ਤੌਰ 'ਤੇ ਨਾ ਭੇਜਿਆ ਜਾਵੇ)

ਐਚ.ਡੀ.ਐਫ.ਸੀ. ਬੈਂਕ ਵਿੱਚ ਅਸੀਂ ਲਗਾਤਾਰ ਤੁਹਾਡੀਆਂ ਲੋੜਾਂ ਨੂੰ ਸਮਝਣ ਅਤੇ ਤੁਹਾਨੂੰ ਬਿਹਤਰ ਸੇਵਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਅਸੀਂ ਤੁਹਾਨੂੰ ਸੰਚਾਰ ਦੇ ਵਿਅਰਥ ਸਾਧਨਾਂ ਰਾਹੀਂ ਉਤਪਾਦਾਂ ਅਤੇ ਸੇਵਾਵਾਂ ਦੀ ਸਾਡੀ ਅੱਪਡੇਟ ਕੀਤੀ ਰੋਜ਼ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਬੇਸ਼ਕ ਇਹ ਤੁਹਾਡੀ ਮਰਜ਼ੀ ਹੈ।

ਜੇਕਰ ਤੁਸੀਂ ਕੋਈ ਮਾਰਕੀਟਿੰਗ ਸੰਚਾਰ (ਈਮੇਲ/ਐਸਐਮਐਸ/ਟੈਲੀਕਾਲਿੰਗ) ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਫਾਰਮ ਨੂੰ ਭਰੋ।

ਨਾਮ: _____ ਨਾਮ ਦਾ ਪਹਿਲਾ ਹਿੱਸਾ _____ ਨਾਮ ਦਾ ਵਿਚਕਾਰਲਾ ਹਿੱਸਾ _____ ਨਾਮ ਦਾ ਆਖਰੀ ਹਿੱਸਾ _____ ਦਸਤਖਤ: _____
ਸ਼ਹਿਰ: _____ ਪਿੰਨ: _____ ਮਿਤੀ: _____

ਆਪਣੀਆਂ ਤਰਜੀਹਾਂ ਨੂੰ ਸਾਡੇ ਸਾਂਝਾ ਕਰਨਾ ਕਰਨ ਲਈ ਤੁਹਾਡਾ ਧੰਨਵਾਦ।

ਨਿਯਮ ਅਤੇ ਸ਼ਰਤਾਂ: ● ਸੂਰੀ ਆਪਣੇ ਖਾਤੇ ਦੀਆਂ ਸਟੇਟਮੈਂਟਾਂ ਅਤੇ ਹੋਰ ਮਹੱਤਵਪੂਰਨ ਸਲਾਹਾਂ ਅਤੇ ਤੁਹਾਡੇ ਖਾਤੇ 'ਤੇ ਲੈਣ-ਦੇਣ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨਾ ਸਾਰੀ ਰੱਖੇਗਾ। ਸਿਰਫ਼ ਮੁਹੱਈਆ ਕੀਤੇ ਫੰਡ/ਮੈਂਬਰਸ਼ਿਪ ਨੰਬਰ/ਈ-ਮੇਲ-ਆਈਡੀ ਨੂੰ ਸਾਡੀਆਂ ਮਾਰਕੀਟਿੰਗ ਸੂਚੀਆਂ ਵਿੱਚੋਂ ਬਾਹਰ ਰੱਖਿਆ ਜਾਵੇਗਾ। ● ਕਿਰਪਾ ਕਰਕੇ ਨੋਟ ਕਰੋ ਕਿ ਦਫ਼ਤਰ/ਕਾਰਪੋਰੇਟ ਬੋਰਡ ਨੰਬਰਾਂ ਨੂੰ 'ਕਾਲ ਨਾ ਕਰੋ' ਲਈ ਰਜਿਸਟਰ ਨਹੀਂ ਕੀਤਾ ਜਾਵੇਗਾ ਨਾਲ ਹੀ। ● ਤੁਹਾਨੂੰ 'ਕਾਲ ਨਾ ਕਰੋ' ਲਈ ਆਪਣੀ ਰਜਿਸਟ੍ਰੇਸ਼ਨ ਬੋਨਸ ਦੀ ਮੁੜ ਪੁਸ਼ਟੀ ਕਰਨ ਲਈ ਸਾਡੇ ਵੱਲੋਂ ਇੱਕ ਕਾਲ ਪ੍ਰਾਪਤ ਹੋ ਸਕਦੀ ਹੈ। 'ਇਸ' 'ਤੇ ਕਾਰਵਾਈ ਕਰਨ ਲਈ ਕਿਰਪਾ ਕਰਕੇ ਸਾਨੂੰ ਉਸ ਦਿਨ ਤੋਂ 45 ਦਿਨ ਵਿੱਚ ਜਿਸ ਦਿਨ ਸਾਨੂੰ ਇਹ ਬੋਨਸ ਪ੍ਰਾਪਤ ਹੋਈ ਹੈ	ਸਿਰਫ਼ ਬੈਂਕ ਦੀ ਵਰਤੋਂ ਲਈ ਸਰੋਤ ਬ੍ਰਾਂਚ ਦਾ ਨਾਮ: _____ ਬ੍ਰਾਂਚ ਕੋਡ: _____ ਪੀ.ਬੀ. ਕੋਡ: _____ ਪੀ.ਬੀ. ਦੇ ਦਸਤਖਤ: _____ ਹੋਰ ਸਹਾਇਤਾ ਲਈ, ਕਿਰਪਾ ਕਰਕੇ support@hdfcbank.com 'ਤੇ ਮੇਲ ਕਰੋ
---	--

ਉਪ ਸਰੋਤ

- | | | | |
|--|---|---|--|
| ☐ LTS : ਐਲ.ਟੀ.ਐਸ. ਬ੍ਰਾਂਚ ਲੀਡ | ☐ TEL : ਟੈਲੀਸੇਲਸ ਟੀਮ ਦੁਆਰਾ ਤਿਆਰ ਕੀਤੀ ਗਈ ਲੀਡ | ☐ NET : ਨੈੱਟ ਬੈਂਕਿੰਗ ਲੀਡ | ☐ CLK : ਕਲਿੱਕ ਕੈਸ |
| ☐ OPN : ਓਪਨ ਮਾਰਕੀਟ | ☐ PBK : ਪੀ.ਬੀ.ਕੇ. ਯੂਨਿਟ ਦੁਆਰਾ ਤਿਆਰ ਕੀਤੀ ਗਈ ਲੀਡ | ☐ NCQ : ਗੈਰ-ਕ੍ਰੈਡਿਟ ਯੋਗ | ☐ BBZ : ਬੈਂਕ ਬਾਜ਼ਾਰ ਲੀਡ |
| ☐ XSL : ਹੋਰ ਵਰਤੀਕਲ ਤੋਂ ਕਰਾਸ ਸੇਲ | ☐ INW : ਅੰਦਰੂਨੀ ਵੇਬਸਾਈਟ ਰਾਹੀਂ ਲੀਡ | ☐ COP : ਫੋਨ 'ਤੇ ਕਲਾਸਿਕ | ☐ OTH : ਕੋਈ ਹੋਰ |
| ☐ ATM : ਏ.ਟੀ.ਐਮ. ਰਾਹੀਂ ਲੀਡ | ☐ ENW : ਬਾਹਰੀ ਵੇਬਸਾਈਟ ਰਾਹੀਂ ਲੀਡ | ☐ EML : ਈਮੇਲ ਮੁਹਿੰਮ ਲੀਡ | |
| ☐ SMS : ਸੋਧਾਈਲ ਮੈਸੇਜਿੰਗ ਰਾਹੀਂ ਲੀਡ | ☐ CCP : ਕ੍ਰੈਡਿਟ ਕਾਰਡ ਪ੍ਰੋਗਰਾਮ | ☐ CHT : ਵੇੱਬ ਚੈਟ ਲੀਡ | |

ਰਸੀਦ ਸਲਿੱਪ

ਬਿਨੈਕਰ ਦਾ ਨਾਮ	_____	ਰਸੀਦ ਦੀ ਮਿਤੀ ਅਤੇ ਸਮਾਂ	_____
ਅਰਜ਼ੀ ਦੀ ਮਿਤੀ	_____	ਬੈਂਕ ਦੀ ਮੋਹਰ/ਦਸਤਖਤ	_____
ਐਚ.ਡੀ.ਐਫ.ਸੀ. ਬੈਂਕ ਵਿੱਚ ਸੰਪਰਕ ਵਿਅਕਤੀ	_____	ਸੰਪਰਕ ਨੰ	_____

ਆਪਣੀ ਅਰਜ਼ੀ ਦੀ ਸਹਿਤੀ ਜਾਣਨ ਲਈ, ਕਿਰਪਾ ਕਰਕੇ ਉਪਰ ਦਿੱਤੇ ਨੰਬਰ 'ਤੇ ਆਪਣੇ ਸੰਪਰਕ ਵਿਅਕਤੀ ਨੂੰ ਕਾਲ ਕਰੋ। ਤੁਸੀਂ ਹੇਠਾਂ ਦਿੱਤੇ ਨੰਬਰ 'ਤੇ ਫੋਨਬੈਂਕਿੰਗ ਨੂੰ ਕਾਲ ਕਰ ਸਕਦੇ ਹੋ ਜਾਂ ਐਪਲੀਕੇਸ਼ਨ ਨੰਬਰ ਦੇ ਕੇ loansupport@hdfcbank.com 'ਤੇ ਲਿਖ ਸਕਦੇ ਹੋ।

ਮੁੱਢਲੀ/ਦਿੱਲੀ/ਐਨ.ਸੀ.ਆਰ./ਬੰਗਲੌਰ/ਚੇਨਈ/ਹੋਦਰਾਬਾਦ/ਅਹਿਮਦਾਬਾਦ/ਪੁਣੇ/ਕੋਲਕਾਤਾ ਲਈ 61606161 ਅਤੇ ਚੰਡੀਗੜ੍ਹ/ਸੈਪੁਰ/ਲਖਨਊ/ਦਿੱਲੀ/ਕੋਚੀਨ/ਪਟਨਾ/ਬਿਹਾਰ/ਝਾਰਖੰਡ ਲਈ 6160616

ਬਿਨੈਕਰ ਦੁਆਰਾ ਸਾਰੀ ਅਤੇ ਕੋਈ ਵੀ ਵਾਧੂ ਜਾਣਕਾਰੀ ਪ੍ਰਦਾਨ ਕਰਨ ਦੇ ਅਧੀਨ ਜਿਸਦੀ ਬੈਂਕ ਨੂੰ ਪੂਰੀ ਤਰ੍ਹਾਂ ਨਾਲ ਬਿਨੈਕਰ ਦੀ ਕ੍ਰੈਡਿਟ ਯੋਗਤਾ ਦਾ ਮੁਲਾਂਕਣ ਕਰਨ ਦੇ ਉਦੇਸ਼ ਲਈ ਲੋੜ ਹੋ ਸਕਦੀ ਹੈ, ਅਰਜ਼ੀ ਦੀ ਸਹਿਤੀ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਅਰਜ਼ੀ ਪ੍ਰਾਪਤ ਕਰਨ ਦੇ 10 ਕਾਰਜਕਾਮੀ ਦਿਨਾਂ ਦੇ ਅੰਦਰ ਦਿੱਤੀ ਜਾਵੇਗੀ।



Sr. No.:

ਸਭ ਤੋਂ ਮਹੱਤਵਪੂਰਨ ਦਸਤਾਵੇਜ਼ (ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੇ ਪ੍ਰਤੀਨਿਧੀ ਦੁਆਰਾ ਦਸਤਖਤ ਕੀਤੇ ਜਾਣ ਲਈ ਘੋਸ਼ਣਾ ਪੱਤਰ)

ਪਿਆਰੇ ਗਾਹਕ

ਇਹ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੀ ਤਰਫ਼ ਹੇਠਾਂ ਦਿੱਤੇ ਦਸਤਾਵੇਜ਼ਾਂ ਦੇ ਨਾਲ, ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਲਈ ਤੁਹਾਡੇ ਅਰਜ਼ੀ ਫਾਰਮ ਦੀ ਰਸੀਦ ਦੀ ਪੁਸ਼ਟੀ ਕਰਨ ਲਈ ਹੈ



We understand your world

ਮਨਜ਼ੂਰੀ ਤੋਂ ਪਹਿਲਾਂ ਦੇ ਦਸਤਾਵੇਜ਼	ਸਹੀ ਲਗਾਉ	ਮਿਤੀ	
ਅਰਜ਼ੀ ਫਾਰਮ			ਕਿਸੇ ਵੀ ਪੁੱਛ-ਗਿਛ/ਸਪਸ਼ਟੀਕਰਨ ਲਈ ਕਿਰਪਾ ਕਰਕੇ ਸੰਪਰਕ ਕਰੋ
ਫੋਟੋ (ਆਰ-ਪਾਰ ਦਸਤਖਤ)			
ਨਵੀਨਤਮ 6 ਮਹੀਨਿਆਂ ਦੀ ਬੈਂਕ ਸਟੇਟਮੈਂਟ			(ਸੈਲ ਨੰਬਰ)
ਆਮਦਨ/ਪ੍ਰਮਾਣਿਤ ਵਿੱਤ ਦੀ ਗਣਨਾ ਦੇ ਨਾਲ ਪਿਛਲੇ 2 ਸਾਲਾਂ ਦਾ ਆਈ.ਟੀ.ਆਰ.			
ਬੋਰਡ ਰੈਜ਼ੋਲਿਊਸ਼ਨ/ਪਾਰਟਨਰਸ਼ਿਪ ਡੀਡ/ਦਸਤਾਵੇਜ਼ ਪੱਤਰ			ਜਾਂ ਵਿਖੇ ਮੇਰਾ ਸਹਿਕਰਮੀ (ਬੈਂਕ ਆਫਿਸ) ਸਤਿਕਾਰ ਨਾਲ,
ਟਰਨਓਵਰ ਦਾ ਸਬੂਤ (ਨਵੀਨਤਮ ਵਿਕਰੀ/ਸਰਵਿਸ ਟੈਕਸ ਰਿਟਰਨ)			
ਨਿਰੰਤਰਤਾ ਦਾ ਸਬੂਤ/ਵਪਾਰ ਨਿਰੰਤਰਤਾ ਦਾ ਸਬੂਤ			(DSA ਦਾ ਨਾਮ) ਲਈ
ਪਛਾਣ ਦਾ ਸਬੂਤ (ਦੱਸੋ)			
ਰਿਹਾਇਸ਼ ਦਾ ਸਬੂਤ (ਦੱਸੋ)			(DSE ਦਾ ਨਾਮ)
ਦਫ਼ਤਰ ਦੀ ਮਲਕੀਅਤ ਦਾ ਸਬੂਤ (ਦੱਸੋ)			
ਯੋਗਤਾ ਦਾ ਸਬੂਤ (ਦੱਸੋ)			
ਕਰਜ਼ੇ ਦੀ ਮੁੜ ਅਦਾਇਗੀ ਦਾ ਟਰੈਕ ਰਿਕਾਰਡ			
ਹੋਰ ਦਸਤਾਵੇਜ਼			
ਕਾਰੋਬਾਰੀ ਕਰਜ਼ਾ ਕ੍ਰੈਪਲਾਈਨ ਓਵਰਡਰਾਫਟ ਸਮਝੌਤਾ			
ਦਸਤਖਤ ਤਸਦੀਕ			
ਈ.ਸੀ.ਐਸ./ਆਟੋ ਡੇਬਿਟ ਆਦੇਸ਼			
ਬਿਨਾਂ ਤਾਰੀਖ ਪਾਏ ਚੈੱਕ (ਸੰਖਿਆ)			
ਬਾਅਦ ਦੀਆਂ ਤਾਰੀਖਾਂ ਵਾਲੇ (ਸੰਖਿਆ)			
ਕੋਈ ਹੋਰ			

ਮਹੱਤਵਪੂਰਨ ਟਿੱਪਣੀ: ਕਿਰਪਾ ਕਰਕੇ ਇਸ ਕਰਜ਼ੇ ਦੀ ਅਰਜ਼ੀ ਦੇ ਸੰਬੰਧ ਵਿੱਚ ਐਕਜ਼ੀਕਿਊਟਿਵ ਨੂੰ ਨਕਦ, ਬੇਅਰਰ ਚੈੱਕ ਜਾਂ ਸਮਾਨ ਦੇ ਰੂਪ ਵਿੱਚ ਕੋਈ ਭੁਗਤਾਨ ਨਾ ਕਰੋ।

ਕਿਰਪਾ ਕਰਕੇ ਨੋਟ ਕਰੋ:

- ਕਿ ਲੋਨ ਲਈ ਤੁਹਾਡੇ ਬਿਨੇ ਪੱਤਰ ਦੀ ਰਸੀਦ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੁਆਰਾ ਤੁਹਾਡੇ ਕਰਜ਼ੇ ਦੀ ਸਵੈਚਲਿਤ ਪ੍ਰਵਾਨਗੀ ਨੂੰ ਨਹੀਂ ਦਰਸਾਉਂਦੀ ਹੈ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਕਰਜ਼ੇ ਦੀ ਮਾਤਰਾ ਨੂੰ ਆਪਣੀ ਮਰਜ਼ੀ ਨਾਲ ਭੇਅ ਕਰੇਗਾ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਅਰਜ਼ੀ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਬਿਨੈਕਾਰ ਦੇ ਸਬੰਧ ਵਿੱਚ ਇਕੱਠੇ ਕੀਤੇ ਗਏ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਵਾਧੂ ਦਸਤਾਵੇਜ਼ਾਂ ਲਈ ਬੇਨਤੀ ਕਰ ਸਕਦਾ ਹੈ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਅਰਜ਼ੀ ਫਾਰਮ ਦੇ ਨਾਲ ਜਮ੍ਹਾਂ ਕੀਤੀ ਫੋਟੋ ਅਤੇ ਦਸਤਾਵੇਜ਼ਾਂ ਨੂੰ ਆਪਣੇ ਕੋਲ ਰੱਖਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਅਤੇ ਬਿਨੈਕਾਰ ਨੂੰ ਵਾਪਸ ਨਹੀਂ ਕਰੇਗਾ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦਸਤਾਵੇਜ਼ਾਂ ਦੀ ਪ੍ਰਾਪਤੀ ਵਿੱਚ ਦੇਰੀ ਜਾਂ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
- ਅਧੂਰੀ/ਨੁਕਸ ਵਾਲੀ ਅਰਜ਼ੀ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਨਤੀਜੇ ਵਜੋਂ ਹੋਣ ਵਾਲੀ ਦੇਰੀ ਲਈ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਿੰਮੇਵਾਰ ਨਹੀਂ ਹੋਵੇਗਾ।
- ਕਿ ਸਾਰੇ ਬਾਅਦ ਦੀਆਂ ਤਾਰੀਖਾਂ ਵਾਲੇ ਅਤੇ ਬਿਨਾਂ ਤਾਰੀਖਾਂ ਵਾਲੇ ਚੈੱਕ ਸਿਰਫ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੇ ਹੱਕ ਵਿੱਚ ਜਾਰੀ ਕੀਤੇ ਜਾਣੇ ਹਨ।

ਸਭ ਤੋਂ ਮਹੱਤਵਪੂਰਨ ਦਸਤਾਵੇਜ਼ (ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੇ ਪ੍ਰਤੀਨਿਧੀ ਦੁਆਰਾ ਦਸਤਖਤ ਕੀਤੇ ਜਾਣ ਲਈ ਘੋਸ਼ਣਾ ਪੱਤਰ)

ਪਿਆਰੇ ਗਾਹਕ

ਇਹ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੀ ਤਰਫ਼ ਹੇਠਾਂ ਦਿੱਤੇ ਦਸਤਾਵੇਜ਼ਾਂ ਦੇ ਨਾਲ, ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਲਈ ਤੁਹਾਡੇ ਅਰਜ਼ੀ ਫਾਰਮ ਦੀ ਰਸੀਦ ਦੀ ਪੁਸ਼ਟੀ ਕਰਨ ਲਈ ਹੈ



We understand your world

ਮਨਜ਼ੂਰੀ ਤੋਂ ਪਹਿਲਾਂ ਦੇ ਦਸਤਾਵੇਜ਼	ਸਹੀ ਲਗਾਉ	ਮਿਤੀ	
ਅਰਜ਼ੀ ਫਾਰਮ			ਕਿਸੇ ਵੀ ਪੁੱਛ-ਗਿਛ/ਸਪਸ਼ਟੀਕਰਨ ਲਈ ਕਿਰਪਾ ਕਰਕੇ ਸੰਪਰਕ ਕਰੋ
ਫੋਟੋ (ਆਰ-ਪਾਰ ਦਸਤਖਤ)			
ਨਵੀਨਤਮ 6 ਮਹੀਨਿਆਂ ਦੀ ਬੈਂਕ ਸਟੇਟਮੈਂਟ			(ਸੈਲ ਨੰਬਰ)
ਆਮਦਨ/ਪ੍ਰਮਾਣਿਤ ਵਿੱਤ ਦੀ ਗਣਨਾ ਦੇ ਨਾਲ ਪਿਛਲੇ 2 ਸਾਲਾਂ ਦਾ ਆਈ.ਟੀ.ਆਰ.			
ਬੋਰਡ ਰੈਜ਼ੋਲਿਊਸ਼ਨ/ਪਾਰਟਨਰਸ਼ਿਪ ਡੀਡ/ਦਸਤਾਵੇਜ਼ ਪੱਤਰ			ਜਾਂ ਵਿਖੇ ਮੇਰਾ ਸਹਿਕਰਮੀ (ਬੈਂਕ ਆਫਿਸ) ਸਤਿਕਾਰ ਨਾਲ,
ਟਰਨਓਵਰ ਦਾ ਸਬੂਤ (ਨਵੀਨਤਮ ਵਿਕਰੀ/ਸਰਵਿਸ ਟੈਕਸ ਰਿਟਰਨ)			
ਨਿਰੰਤਰਤਾ ਦਾ ਸਬੂਤ/ਵਪਾਰ ਨਿਰੰਤਰਤਾ ਦਾ ਸਬੂਤ			(DSA ਦਾ ਨਾਮ) ਲਈ
ਪਛਾਣ ਦਾ ਸਬੂਤ (ਦੱਸੋ)			
ਰਿਹਾਇਸ਼ ਦਾ ਸਬੂਤ (ਦੱਸੋ)			(DSE ਦਾ ਨਾਮ)
ਦਫ਼ਤਰ ਦੀ ਮਲਕੀਅਤ ਦਾ ਸਬੂਤ (ਦੱਸੋ)			
ਯੋਗਤਾ ਦਾ ਸਬੂਤ (ਦੱਸੋ)			
ਕਰਜ਼ੇ ਦੀ ਮੁੜ ਅਦਾਇਗੀ ਦਾ ਟਰੈਕ ਰਿਕਾਰਡ			
ਹੋਰ ਦਸਤਾਵੇਜ਼			
ਕਾਰੋਬਾਰੀ ਕਰਜ਼ਾ ਕ੍ਰੈਪਲਾਈਨ ਓਵਰਡਰਾਫਟ ਸਮਝੌਤਾ			
ਦਸਤਖਤ ਤਸਦੀਕ			
ਈ.ਸੀ.ਐਸ./ਆਟੋ ਡੇਬਿਟ ਆਦੇਸ਼			
ਬਿਨਾਂ ਤਾਰੀਖ ਪਾਏ ਚੈੱਕ (ਸੰਖਿਆ)			
ਬਾਅਦ ਦੀਆਂ ਤਾਰੀਖਾਂ ਵਾਲੇ (ਸੰਖਿਆ)			
ਕੋਈ ਹੋਰ			

ਮਹੱਤਵਪੂਰਨ ਟਿੱਪਣੀ: ਕਿਰਪਾ ਕਰਕੇ ਇਸ ਕਰਜ਼ੇ ਦੀ ਅਰਜ਼ੀ ਦੇ ਸੰਬੰਧ ਵਿੱਚ ਐਕਜ਼ੀਕਿਊਟਿਵ ਨੂੰ ਨਕਦ, ਬੇਅਰਰ ਚੈੱਕ ਜਾਂ ਸਮਾਨ ਦੇ ਰੂਪ ਵਿੱਚ ਕੋਈ ਭੁਗਤਾਨ ਨਾ ਕਰੋ।

ਕਿਰਪਾ ਕਰਕੇ ਨੋਟ ਕਰੋ:

- ਕਿ ਲੋਨ ਲਈ ਤੁਹਾਡੇ ਬਿਨੇ ਪੱਤਰ ਦੀ ਰਸੀਦ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੁਆਰਾ ਤੁਹਾਡੇ ਕਰਜ਼ੇ ਦੀ ਸਵੈਚਲਿਤ ਪ੍ਰਵਾਨਗੀ ਨੂੰ ਨਹੀਂ ਦਰਸਾਉਂਦੀ ਹੈ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਕਰਜ਼ੇ ਦੀ ਮਾਤਰਾ ਨੂੰ ਆਪਣੀ ਮਰਜ਼ੀ ਨਾਲ ਭੇਅ ਕਰੇਗਾ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਅਰਜ਼ੀ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਬਿਨੈਕਾਰ ਦੇ ਸਬੰਧ ਵਿੱਚ ਇਕੱਠੇ ਕੀਤੇ ਗਏ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਵਾਧੂ ਦਸਤਾਵੇਜ਼ਾਂ ਲਈ ਬੇਨਤੀ ਕਰ ਸਕਦਾ ਹੈ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਅਰਜ਼ੀ ਫਾਰਮ ਦੇ ਨਾਲ ਜਮ੍ਹਾਂ ਕੀਤੀ ਫੋਟੋ ਅਤੇ ਦਸਤਾਵੇਜ਼ਾਂ ਨੂੰ ਆਪਣੇ ਕੋਲ ਰੱਖਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਅਤੇ ਬਿਨੈਕਾਰ ਨੂੰ ਵਾਪਸ ਨਹੀਂ ਕਰੇਗਾ।
- ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦਸਤਾਵੇਜ਼ਾਂ ਦੀ ਪ੍ਰਾਪਤੀ ਵਿੱਚ ਦੇਰੀ ਜਾਂ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
- ਅਧੂਰੀ/ਨੁਕਸ ਵਾਲੀ ਅਰਜ਼ੀ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਨਤੀਜੇ ਵਜੋਂ ਹੋਣ ਵਾਲੀ ਦੇਰੀ ਲਈ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਿੰਮੇਵਾਰ ਨਹੀਂ ਹੋਵੇਗਾ।
- ਕਿ ਸਾਰੇ ਬਾਅਦ ਦੀਆਂ ਤਾਰੀਖਾਂ ਵਾਲੇ ਅਤੇ ਬਿਨਾਂ ਤਾਰੀਖਾਂ ਵਾਲੇ ਚੈੱਕ ਸਿਰਫ ਐੱਚ.ਡੀ.ਐੱਫ.ਸੀ. ਬੈਂਕ ਲਿਮਿਟਿਡ ਦੇ ਹੱਕ ਵਿੱਚ ਜਾਰੀ ਕੀਤੇ ਜਾਣੇ ਹਨ।

ਸੋ/ਅਸੀਂ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਕਿ ਮੇਰੀ ਅਰਜ਼ੀ/ਦਸਤਾਵੇਜ਼ਾਂ ਨੂੰ ਇਕੱਤਰ ਕਰਨ ਵਾਲੇ ਕਾਰਜਕਾਰੀ ਨੇ

- ਮੈਨੂੰ/ਸਾਨੂੰ ਸੂਚਿਤ ਕੀਤਾ ਕਿ ਲਾਗੂ ਵਿਆਜ ਦਰ ਦੀ ਗਣਨਾ ਪ੍ਰਤੀ ਸਾਲ ਮਹੀਨਾਵਾਰ ਆਰਾਮ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
- ਪ੍ਰੋਮੋਸ਼ਿਓਨਲ ਰੇਟ (ਫੋਰ-ਵਾਪਸੀਓਲ) ਜਿਵੇਂ ਕਿ ਬੈਂਕ ਦੁਆਰਾ ਉਚਿਤ ਸਮੇਂ ਜਾਂਦੀ ਹੈ, ਕਰਜ਼ੇ ਦੀ ਅਰਜ਼ੀ 'ਤੇ ਵਸੂਲੀ ਜਾਵੇਗੀ।
- ਮੇਰੇ/ਸਾਡੇ ਵੱਲੋਂ ਇਸ ਕਰਜ਼ੇ ਦੀ ਅਰਜ਼ੀ ਦੇ ਨਾਲ ਜਾਂ ਇਸ ਦੇ ਸੰਬੰਧ ਵਿੱਚ ਨਕਦ/ਧਾਰਕ ਚੈੱਕ ਜਾਂ ਵਸਤੂ ਦੇ ਰੂਪ ਵਿੱਚ ਕੋਈ ਭੁਗਤਾਨ ਪ੍ਰਾਪਤ ਨਹੀਂ ਹੋਇਆ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਕਰਜ਼ੇ ਦੇ ਸੰਬੰਧ ਵਿੱਚ ਲਾਗੂ ਹੋਣ ਵਾਲਾ ਸਰਵਿਸ ਟੈਕਸ ਲਗਾਇਆ ਜਾਵੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਦਸਤਾਵੇਜ਼ਾਂ ਦੀ ਪ੍ਰਾਪਤੀ ਵਿੱਚ ਨੁਕਸਾਨ ਜਾਂ ਦੇਰੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਅਪ੍ਰਾਈ/ਨੁਕਸ ਵਾਲੀ ਅਰਜ਼ੀ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਨਤੀਜੇ ਵਜੋਂ ਹੋਣ ਵਾਲੀ ਦੇਰੀ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਜ਼ਿੰਮੇਵਾਰ ਨਹੀਂ ਹੋਵੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਇੱਕ ਵਾਰ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਨੂੰ ਜਮ੍ਹਾਂ ਕਰਾਉਣ ਤੋਂ ਬਾਅਦ, ਕਿਸੇ ਵੀ ਸਥਿਤੀ ਵਿੱਚ ਦਸਤਾਵੇਜ਼/ਫੋਟੋਆਂ ਵਾਪਸ ਨਹੀਂ ਕੀਤੀਆਂ ਜਾਣਗੀਆਂ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਬਿੰਨ-ਪੱਤਰ ਦੀ ਮਨਜ਼ੂਰੀ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਦੇ ਵਿਵੇਕ 'ਤੇ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਕਰਜ਼ੇ ਦੀ ਮਾਤਰਾ ਅੰਤ ਵਿੱਚ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਦੁਆਰਾ ਤੈਅ ਕੀਤੀ ਜਾਵੇਗੀ ਅਤੇ ਇਸ ਬਾਰੇ ਮੇਰੇ/ਸਾਡੇ ਨਾਲ ਕੋਈ ਵਚਨਬੱਧਤਾ ਨਹੀਂ ਕੀਤੀ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਸਹੂਲਤ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ 6 ਮਹੀਨਿਆਂ ਦੇ ਅੰਦਰ ਸਹੂਲਤ ਨੂੰ ਪਹਿਲਾਂ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ 6 ਮਹੀਨੇ ਦੀ ਉਕਤ ਅਵਧੀ ਤੋਂ ਬਾਅਦ, ਸਹੂਲਤ ਨੂੰ ਪਹਿਲਾਂ ਬੰਦ ਕਰਨ 'ਤੇ, ਅਜਿਹੀ ਮਿਤੀ 'ਤੇ ਲਾਗੂ ਆਪਰੇਟਿੰਗ ਓਵਰਡਰਾਫਟ ਸੀਮਾ 'ਤੇ 4% ਖਰਚਾ ਲੱਗੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਕੁੱਲ ਸਹੂਲਤ ਦੇ ਕਾਰਜਕਾਲ ਦੌਰਾਨ ਸਹੂਲਤ ਦੇ ਹਿੱਸੇ ਨੂੰ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ।
- ਡੁਪਲੀਕੇਟ ਨੋ ਡਿਊ ਸਟਰੀਕਿਟ/ਐਨਲਿਸੀ ਤੇ ਖਰਚਾ 250/- ਰੁਪਏ ਹੈ, ਭੁਗਤਾਨ ਨਾ ਕੀਤੀਆਂ ਰਕਮਾਂ ਦੇ ਦੇਰੀ ਨਾਲ ਭੁਗਤਾਨ 'ਤੇ ਚਾਰਜ (ਮੁੱਖ ਬਕਾਇਆ ਦਾ ਹਿੱਸਾ ਜੋ ਉਸ ਯੂਨਿਟ ਆਪਰੇਟਿੰਗ ਮਿਆਦ ਲਈ ਸੰਚਾਲਨ ਸੀਮਾ ਤੋਂ ਵੱਧ ਹੈ ਅਤੇ ਨਾਲ ਹੀ ਭੁਗਤਾਨ ਨਾ ਕੀਤੇ ਗਏ ਹੋਰ ਬਕਾਇਆ) ਡਿਫਾਲਟ ਦੀ ਮਿਤੀ ਤੋਂ ਬਕਾਇਆ ਰਕਮ 'ਤੇ ____% ਪ੍ਰਤੀ ਸਾਲ ਹੈ ਚੈੱਕ / ਐਸ.ਆਈ. / ਏ.ਸੀ.ਐਸ. ਰਿਟਰਨ ਖਰਚੇ (ਅਪਮਾਨ ਲਈ ਬੈਂਕ ਦੇ ਦੀਵਾਨੀ ਅਤੇ ਫੰਜਦਾਰੀ ਅਧਿਕਾਰਾਂ ਅਤੇ ਉਪਚਾਰਾਂ ਪ੍ਰਤੀ ਪੱਖਪਾਤ ਕੀਤੇ ਬਿਨਾਂ): 550/- ਪ੍ਰਤੀ ਘਟਨਾ, ਅਸਲ ਕਾਨੂੰਨੀ ਅਤੇ ਇਤਫਾਕਿ ਖਰਚੇ। ਰਾਜ ਦੇ ਲਾਗੂ ਕਾਨੂੰਨਾਂ ਅਨੁਸਾਰ ਸਟੈਂਪ ਡਿਊਟੀ ਅਤੇ ਹੋਰ ਕਾਨੂੰਨੀ ਖਰਚੇ
- ਸੋ/ਅਸੀਂ, ਸਮਝਦੇ ਹਾਂ ਕਿ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਮੈਨੂੰ/ਸਾਨੂੰ ਕਰਜ਼ੇ ਦੀ ਅਰਜ਼ੀ ਵਿੱਚ ਮੇਰੇ/ਸਾਡੇ ਦੁਆਰਾ ਦਰਸਾਏ ਗਏ ਈ-ਮੇਲ ਆਈਡੀ 'ਤੇ ਸੁਆਗਤ ਪੱਤਰ ਭੇਜੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਕਿ ਸੁਆਗਤ ਪੱਤਰ ਅਤੇ ਮੁੜ-ਭੁਗਤਾਨ ਅਨੁਸੂਚੀ www.hdfcbank.com 'ਤੇ ਵੀ ਉਪਲਬਧ ਹੈ ਅਤੇ 'ਨੋਟ ਬੈਂਕਿੰਗ ਲੋਗਇਨ ਪੇਜ' ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੀ ਵਿਆਖਿਆ ਕੀਤੀ ਹੈ।
- ਜੇਕਰ ਉਹ ਦੋਵੇਂ ਤਾਂ ਸੋ/ਅਸੀਂ ਸੁਆਗਤ ਪੱਤਰ ਅਤੇ ਮੁੜ-ਭੁਗਤਾਨ ਅਨੁਸੂਚੀ ਦੀ ਵੇਖੋਰੇ ਤੋਰ 'ਤੇ ਭੌਤਿਕ ਕਾਪੀ ਲਈ ਵੀ ਬੇਨਤੀ ਕਰਾਂਗਾ/ਕਰਾਂਗੀ/ਕਰਾਂਗੇ।

ਮਨਜ਼ੂਰੀ ਤੋਂ ਪਹਿਲਾਂ ਦੇ ਦਸਤਾਵੇਜ਼	ਸਹੀ ਲਗਾਉ	ਮਿਤੀ	DSA ਦਾ ਨਾਮ
ਅਰਜ਼ੀ ਫਾਰਮ			
ਫੋਟੋ (ਆਰ-ਪਾਰ ਦਸਤਖਤ)			
ਨਵੀਨਤਮ 6 ਮਹੀਨਿਆਂ ਦੀ ਬੈਂਕ ਸਟੇਟਮੈਂਟ			DSA ਕੋਡ
ਆਮਦਨ/ਪ੍ਰਮਾਣਿਤ ਵਿੱਤ ਦੀ ਗਣਨਾ ਦੇ ਨਾਲ ਪਿਛਲੇ 2 ਸਾਲਾਂ ਦਾ ਆਈ.ਟੀ.ਆਰ.			
ਬੋਰਡ ਰੈਜ਼ੋਲਿਊਸ਼ਨ/ਪਾਰਟਨਰਸ਼ਿਪ ਡੀਡ/ਦਸਤਾਵੇਜ਼ ਪੱਤਰ			
ਟਰਨਓਵਰ ਦਾ ਸਬੂਤ (ਨਵੀਨਤਮ ਵਿਕਰੀ/ਸਰਵਿਸ ਟੈਕਸ ਰਿਟਰਨ)			DSA ਟੈਲੀ. ਨੰ.
ਮੌਜੂਦਾ ਨੌਕਰੀ ਦੀ ਨਿਰੰਤਰਤਾ ਦਾ ਸਬੂਤ (ਦੱਸੋ)			
ਪਛਾਣ ਦਾ ਸਬੂਤ (ਦੱਸੋ)			
ਰਿਹਾਇਸ਼ ਦਾ ਸਬੂਤ (ਦੱਸੋ)			
ਦਫ਼ਤਰ ਦਾ ਸਬੂਤ (ਦੱਸੋ)			DSE ਕੋਡ
ਯੋਗਤਾ ਦਾ ਸਬੂਤ (ਦੱਸੋ)			
ਬੈਲੈਂਸ ਟ੍ਰਾਂਸਫਰ / ਬੈਲੈਂਸ ਟ੍ਰਾਂਸਫਰ ਅਤੇ ਟਾਪ ਅੱਪ / ਮੁੜ-ਭੁਗਤਾਨ / ਰਿਟੇਨਸ਼ਨ ਮਾਮਲਿਆਂ ਲਈ ਲੋਨ ਖਾਤਾ ਸਟੇਟਮੈਂਟ			
ਹੋਰ ਦਸਤਾਵੇਜ਼			ਸੇਲਜ਼ ਐਕਜ਼ੀਕਿਊਟਿਵ ਦਾ ਨਾਮ
ਕਾਰੋਬਾਰੀ ਕਰਜ਼ਾ ਕ੍ਰੈਪਲਾਈਨ ਓਵਰਡਰਾਫਟ ਸਮਝੌਤਾ			
ਦਸਤਖਤ ਤਸਦੀਕ			
ਈ.ਸੀ.ਐਸ./ਆਟੋ ਡੇਬਿਟ ਆਦੇਸ਼			
ਬਿਨਾਂ ਤਾਰੀਖ ਪਾਏ ਚੈੱਕ (ਸੱਪਿਆ)			ਬਿਨੈਕਾਰ ਨਾਲ ਸੰਪਰਕ ਕਰਨ ਵਾਲੇ ਐਕਜ਼ੀਕਿਊਟਿਵ ਦੇ ਦਸਤਖਤ
ਬਾਅਦ ਦੀਆਂ ਤਾਰੀਖਾਂ ਵਾਲੇ (ਸੱਪਿਆ)			

ਬਿਨੈਕਾਰ ਦਾ ਨਾਮ _____ ਬਿਨੈਕਾਰ ਦੇ ਦਸਤਖਤ _____ ਮਿਤੀ _____

ਸੋ/ਅਸੀਂ ਪੁਸ਼ਟੀ ਕਰਦਾ/ਕਰਦੀ/ਕਰਦੇ ਹਾਂ ਕਿ ਮੇਰੀ ਅਰਜ਼ੀ/ਦਸਤਾਵੇਜ਼ਾਂ ਨੂੰ ਇਕੱਤਰ ਕਰਨ ਵਾਲੇ ਕਾਰਜਕਾਰੀ ਨੇ

- ਮੈਨੂੰ/ਸਾਨੂੰ ਸੂਚਿਤ ਕੀਤਾ ਕਿ ਲਾਗੂ ਵਿਆਜ ਦਰ ਦੀ ਗਣਨਾ ਪ੍ਰਤੀ ਸਾਲ ਮਹੀਨਾਵਾਰ ਆਰਾਮ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
- ਪ੍ਰੋਮੋਸ਼ਿਓਨਲ ਰੇਟ (ਫੋਰ-ਵਾਪਸੀਓਲ) ਜਿਵੇਂ ਕਿ ਬੈਂਕ ਦੁਆਰਾ ਉਚਿਤ ਸਮੇਂ ਜਾਂਦੀ ਹੈ, ਕਰਜ਼ੇ ਦੀ ਅਰਜ਼ੀ 'ਤੇ ਵਸੂਲੀ ਜਾਵੇਗੀ।
- ਮੇਰੇ/ਸਾਡੇ ਵੱਲੋਂ ਇਸ ਕਰਜ਼ੇ ਦੀ ਅਰਜ਼ੀ ਦੇ ਨਾਲ ਜਾਂ ਇਸ ਦੇ ਸੰਬੰਧ ਵਿੱਚ ਨਕਦ/ਧਾਰਕ ਚੈੱਕ ਜਾਂ ਵਸਤੂ ਦੇ ਰੂਪ ਵਿੱਚ ਕੋਈ ਭੁਗਤਾਨ ਪ੍ਰਾਪਤ ਨਹੀਂ ਹੋਇਆ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਕਰਜ਼ੇ ਦੇ ਸੰਬੰਧ ਵਿੱਚ ਲਾਗੂ ਹੋਣ ਵਾਲਾ ਸਰਵਿਸ ਟੈਕਸ ਲਗਾਇਆ ਜਾਵੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਦਸਤਾਵੇਜ਼ਾਂ ਦੀ ਪ੍ਰਾਪਤੀ ਵਿੱਚ ਨੁਕਸਾਨ ਜਾਂ ਦੇਰੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਅਪ੍ਰਾਈ/ਨੁਕਸ ਵਾਲੀ ਅਰਜ਼ੀ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਨਤੀਜੇ ਵਜੋਂ ਹੋਣ ਵਾਲੀ ਦੇਰੀ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਜ਼ਿੰਮੇਵਾਰ ਨਹੀਂ ਹੋਵੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਇੱਕ ਵਾਰ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਨੂੰ ਜਮ੍ਹਾਂ ਕਰਾਉਣ ਤੋਂ ਬਾਅਦ, ਕਿਸੇ ਵੀ ਸਥਿਤੀ ਵਿੱਚ ਦਸਤਾਵੇਜ਼/ਫੋਟੋਆਂ ਵਾਪਸ ਨਹੀਂ ਕੀਤੀਆਂ ਜਾਣਗੀਆਂ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਬਿੰਨ-ਪੱਤਰ ਦੀ ਮਨਜ਼ੂਰੀ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਦੇ ਵਿਵੇਕ 'ਤੇ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਹੈ ਕਿ ਕਰਜ਼ੇ ਦੀ ਮਾਤਰਾ ਅੰਤ ਵਿੱਚ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਦੁਆਰਾ ਤੈਅ ਕੀਤੀ ਜਾਵੇਗੀ ਅਤੇ ਇਸ ਬਾਰੇ ਮੇਰੇ/ਸਾਡੇ ਨਾਲ ਕੋਈ ਵਚਨਬੱਧਤਾ ਨਹੀਂ ਕੀਤੀ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਸਹੂਲਤ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ 6 ਮਹੀਨਿਆਂ ਦੇ ਅੰਦਰ ਸਹੂਲਤ ਨੂੰ ਪਹਿਲਾਂ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ 6 ਮਹੀਨੇ ਦੀ ਉਕਤ ਅਵਧੀ ਤੋਂ ਬਾਅਦ, ਸਹੂਲਤ ਨੂੰ ਪਹਿਲਾਂ ਬੰਦ ਕਰਨ 'ਤੇ, ਅਜਿਹੀ ਮਿਤੀ 'ਤੇ ਲਾਗੂ ਆਪਰੇਟਿੰਗ ਓਵਰਡਰਾਫਟ ਸੀਮਾ 'ਤੇ 4% ਖਰਚਾ ਲੱਗੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਕੁੱਲ ਸਹੂਲਤ ਦੇ ਕਾਰਜਕਾਲ ਦੌਰਾਨ ਸਹੂਲਤ ਦੇ ਹਿੱਸੇ ਨੂੰ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ।
- ਡੁਪਲੀਕੇਟ ਨੋ ਡਿਊ ਸਟਰੀਕਿਟ/ਐਨਲਿਸੀ ਤੇ ਖਰਚਾ 250/- ਰੁਪਏ ਹੈ, ਭੁਗਤਾਨ ਨਾ ਕੀਤੀਆਂ ਰਕਮਾਂ ਦੇ ਦੇਰੀ ਨਾਲ ਭੁਗਤਾਨ 'ਤੇ ਚਾਰਜ (ਮੁੱਖ ਬਕਾਇਆ ਦਾ ਹਿੱਸਾ ਜੋ ਉਸ ਯੂਨਿਟ ਆਪਰੇਟਿੰਗ ਮਿਆਦ ਲਈ ਸੰਚਾਲਨ ਸੀਮਾ ਤੋਂ ਵੱਧ ਹੈ ਅਤੇ ਨਾਲ ਹੀ ਭੁਗਤਾਨ ਨਾ ਕੀਤੇ ਗਏ ਹੋਰ ਬਕਾਇਆ) ਡਿਫਾਲਟ ਦੀ ਮਿਤੀ ਤੋਂ ਬਕਾਇਆ ਰਕਮ 'ਤੇ ____% ਪ੍ਰਤੀ ਸਾਲ ਹੈ ਚੈੱਕ / ਐਸ.ਆਈ. / ਏ.ਸੀ.ਐਸ. ਰਿਟਰਨ ਖਰਚੇ (ਅਪਮਾਨ ਲਈ ਬੈਂਕ ਦੇ ਦੀਵਾਨੀ ਅਤੇ ਫੰਜਦਾਰੀ ਅਧਿਕਾਰਾਂ ਅਤੇ ਉਪਚਾਰਾਂ ਪ੍ਰਤੀ ਪੱਖਪਾਤ ਕੀਤੇ ਬਿਨਾਂ): 550/- ਪ੍ਰਤੀ ਘਟਨਾ, ਅਸਲ ਕਾਨੂੰਨੀ ਅਤੇ ਇਤਫਾਕਿ ਖਰਚੇ। ਰਾਜ ਦੇ ਲਾਗੂ ਕਾਨੂੰਨਾਂ ਅਨੁਸਾਰ ਸਟੈਂਪ ਡਿਊਟੀ ਅਤੇ ਹੋਰ ਕਾਨੂੰਨੀ ਖਰਚੇ
- ਸੋ/ਅਸੀਂ, ਸਮਝਦੇ ਹਾਂ ਕਿ ਐਚ.ਡੀ.ਐਫ.ਸੀ. ਬੈਂਕ ਲਿਮਿਟਿਡ ਮੈਨੂੰ/ਸਾਨੂੰ ਕਰਜ਼ੇ ਦੀ ਅਰਜ਼ੀ ਵਿੱਚ ਮੇਰੇ/ਸਾਡੇ ਦੁਆਰਾ ਦਰਸਾਏ ਗਏ ਈ-ਮੇਲ ਆਈਡੀ 'ਤੇ ਸੁਆਗਤ ਪੱਤਰ ਭੇਜੇਗਾ।
- ਮੈਨੂੰ/ਸਾਨੂੰ ਸੂਚਿਤ ਕੀਤਾ ਕਿ ਸੁਆਗਤ ਪੱਤਰ ਅਤੇ ਮੁੜ-ਭੁਗਤਾਨ ਅਨੁਸੂਚੀ www.hdfcbank.com 'ਤੇ ਵੀ ਉਪਲਬਧ ਹੈ ਅਤੇ 'ਨੋਟ ਬੈਂਕਿੰਗ ਲੋਗਇਨ ਪੇਜ' ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੀ ਵਿਆਖਿਆ ਕੀਤੀ ਹੈ।
- ਜੇਕਰ ਉਹ ਦੋਵੇਂ ਤਾਂ ਸੋ/ਅਸੀਂ ਸੁਆਗਤ ਪੱਤਰ ਅਤੇ ਮੁੜ-ਭੁਗਤਾਨ ਅਨੁਸੂਚੀ ਦੀ ਵੇਖੋਰੇ ਤੋਰ 'ਤੇ ਭੌਤਿਕ ਕਾਪੀ ਲਈ ਵੀ ਬੇਨਤੀ ਕਰਾਂਗਾ/ਕਰਾਂਗੀ/ਕਰਾਂਗੇ।

ਮਨਜ਼ੂਰੀ ਤੋਂ ਪਹਿਲਾਂ ਦੇ ਦਸਤਾਵੇਜ਼	ਸਹੀ ਲਗਾਉ	ਮਿਤੀ	DSA ਦਾ ਨਾਮ
ਅਰਜ਼ੀ ਫਾਰਮ			
ਫੋਟੋ (ਆਰ-ਪਾਰ ਦਸਤਖਤ)			
ਨਵੀਨਤਮ 6 ਮਹੀਨਿਆਂ ਦੀ ਬੈਂਕ ਸਟੇਟਮੈਂਟ			DSA ਕੋਡ
ਆਮਦਨ/ਪ੍ਰਮਾਣਿਤ ਵਿੱਤ ਦੀ ਗਣਨਾ ਦੇ ਨਾਲ ਪਿਛਲੇ 2 ਸਾਲਾਂ ਦਾ ਆਈ.ਟੀ.ਆਰ.			
ਬੋਰਡ ਰੈਜ਼ੋਲਿਊਸ਼ਨ/ਪਾਰਟਨਰਸ਼ਿਪ ਡੀਡ/ਦਸਤਾਵੇਜ਼ ਪੱਤਰ			
ਟਰਨਓਵਰ ਦਾ ਸਬੂਤ (ਨਵੀਨਤਮ ਵਿਕਰੀ/ਸਰਵਿਸ ਟੈਕਸ ਰਿਟਰਨ)			DSA ਟੈਲੀ. ਨੰ.
ਮੌਜੂਦਾ ਨੌਕਰੀ ਦੀ ਨਿਰੰਤਰਤਾ ਦਾ ਸਬੂਤ (ਦੱਸੋ)			
ਪਛਾਣ ਦਾ ਸਬੂਤ (ਦੱਸੋ)			
ਰਿਹਾਇਸ਼ ਦਾ ਸਬੂਤ (ਦੱਸੋ)			
ਦਫ਼ਤਰ ਦਾ ਸਬੂਤ (ਦੱਸੋ)			DSE ਕੋਡ
ਯੋਗਤਾ ਦਾ ਸਬੂਤ (ਦੱਸੋ)			
ਬੈਲੈਂਸ ਟ੍ਰਾਂਸਫਰ / ਬੈਲੈਂਸ ਟ੍ਰਾਂਸਫਰ ਅਤੇ ਟਾਪ ਅੱਪ / ਮੁੜ-ਭੁਗਤਾਨ / ਰਿਟੇਨਸ਼ਨ ਮਾਮਲਿਆਂ ਲਈ ਲੋਨ ਖਾਤਾ ਸਟੇਟਮੈਂਟ			
ਹੋਰ ਦਸਤਾਵੇਜ਼			ਸੇਲਜ਼ ਐਕਜ਼ੀਕਿਊਟਿਵ ਦਾ ਨਾਮ
ਕਾਰੋਬਾਰੀ ਕਰਜ਼ਾ ਕ੍ਰੈਪਲਾਈਨ ਓਵਰਡਰਾਫਟ ਸਮਝੌਤਾ			
ਦਸਤਖਤ ਤਸਦੀਕ			
ਈ.ਸੀ.ਐਸ./ਆਟੋ ਡੇਬਿਟ ਆਦੇਸ਼			
ਬਿਨਾਂ ਤਾਰੀਖ ਪਾਏ ਚੈੱਕ (ਸੱਪਿਆ)			ਬਿਨੈਕਾਰ ਨਾਲ ਸੰਪਰਕ ਕਰਨ ਵਾਲੇ ਐਕਜ਼ੀਕਿਊਟਿਵ ਦੇ ਦਸਤਖਤ
ਬਾਅਦ ਦੀਆਂ ਤਾਰੀਖਾਂ ਵਾਲੇ (ਸੱਪਿਆ)			

ਬਿਨੈਕਾਰ ਦਾ ਨਾਮ _____ ਬਿਨੈਕਾਰ ਦੇ ਦਸਤਖਤ _____ ਮਿਤੀ _____